

ਜਮਾਤ ਬਾਰੁੜੀਂ (10+2) 2023-24

ਸਿੰਪਲੀਫਾਈਡ ਮਟੀਰੀਅਲ

ਵਿਸ਼ਾ:- ਭੂਗੋਲ

PREPARED BY: STATE RESOURCE TEAM OF GEOGRAPHY

DR. JAGSEER SINGH LECTURER ,SRP

GSSS GEHRI BUTTAR (BATHINDA)

YADWINDER SINGH LECTURER, SRP

GSSS SUNAM (SANGRUR)

TEJINDER SINGH LECTURER, SRP,

GADGGSSS TARNTARAN

HARPREET KAUR LECTURER ,SRP

GSSS JHALLIAN KALAN (ROOPNAGAR)

Multiple choice Questions

ਪ੍ਰਸ਼ਨ 1:- 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਵਸੋਂ ਘਣਤਾ ਕਿਨੀ ਹੈ ?

ਉਤਰ:- (ਉ) 271 ਪ੍ਰਤੀ ਵਰਗ ਕਿਲੋਮੀਟਰ (ਅ) 325 ਪ੍ਰਤੀ ਵਰਗ ਕਿਲੋਮੀਟਰ

(ਇ) 382 ਪ੍ਰਤੀ ਵਰਗ ਕਿਲੋਮੀਟਰ (ਸ) 340 ਪ੍ਰਤੀ ਵਰਗ ਕਿਲੋਮੀਟਰ

ਪ੍ਰਸ਼ਨ 2:- 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਸੰਸਾਰ ਦੀ ਕਿਨੀ ਪ੍ਰਤੀਸਤ ਵਸੋਂ ਵਸਦੀ ਹੈ?

ਉਤਰ:- (ਉ) 17.6 (ਅ) 16.5

(ਇ) 19.5 (ਸ) 21.5

ਪ੍ਰਸ਼ਨ 3 :- ਵਸੋਂ ਘਣਤਾ ਦਾ ਫਾਰਮੁਲਾ ਕੀ ਹੈ?

ਉਤਰ:- (ਉ) ਵਸੋਂ ਘਣਤਾ=ਇਲਾਕੇ ਦੀ ਵਸੋਂ/ ਇਲਾਕੇ ਦਾ ਖੇਤਰਫਲ

(ਅ) ਇਲਾਕੇ ਦੀ ਵਸੋਂ = ਵਸੋਂ ਘਣਤਾ/ ਇਲਾਕੇ ਦਾ ਖੇਤਰਫਲ

(ਇ) ਵਸੋਂ ਘਣਤਾ= ਇਲਾਕੇ ਦਾ ਖੇਤਰਫਲ/ ਇਲਾਕੇ ਦੀ ਵਸੋਂ

(ਸ) ਇਹਨਾਂ ਵਿੱਚੋਂ ਕੋਈ ਨਹੀਂ

ਪ੍ਰਸ਼ਨ 4 :- 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਵਸੋਂ ਘਣਤਾ ਹੈ ?

ਉਤਰ:- (ਉ) 550 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ (ਅ) 560 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ (ਇ) 382 ਵਿਅਕਤੀ

ਪ੍ਰਤੀ ਵਰਗ ਕਿਲੋਮੀਟਰ (ਸ) 325 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ

ਪ੍ਰਸ਼ਨ 5:- ਵਿਸ਼ਵ ਵਸੋਂ ਦਿਵਸ ਕਰਦੇਂ ਮਨਾਇਆ ਜਾਂਦਾਂ ਹੈ?

ਉਤਰ :-(ਉ) 11 ਜੁਲਾਈ (ਅ) 3 ਮਾਰਚ (ਇ) 3 ਜਨਵਰੀ (ਸ) 5 ਜੂਨ

ਪ੍ਰਸ਼ਨ 6 :- ਵਿਸ਼ਵ ਵਸੋਂ ਦਿਵਸ ਕਿਉਂ ਮਨਾਇਆ ਜਾਣਾ ਸ਼ੁਰੂ ਹੋਇਆ?

ਉਤਰ:- (ਉ) ਵਾਤਾਵਰਨ ਸੰਬੰਧੀ ਮੁੱਦਿਆਂ ਪ੍ਰਤੀ ਚੇਤਨਾ ਪੈਦਾ ਕਰਨਾ

(ਆ) ਸਮਾਜਿਕ ਸਮਸਿਆਵਾਂ ਸੰਬੰਧੀ ਮੁੱਦਿਆਂ ਪ੍ਰਤੀ ਚੇਤਨਾ ਪੈਦਾ ਕਰਨਾ।

(ਇ) ਵਸੋਂ ਸੰਬੰਧੀ ਮੁੱਦਿਆਂ ਪ੍ਰਤੀ ਚੇਤਨਾ ਪੈਦਾ ਕਰਨਾ।

(ਸ) ਉਪਰੋਕਤ ਸਾਰੇ ਹੀ।

ਪ੍ਰਸ਼ਨ 7 :- 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਸ਼ਹਿਰੀ ਵਸੋਂ ਦਾ % ਕਿਨਾਂ ਹੈ?

ਉਤੰਤਰ:- (ਉ) 32.16 (ਆ) 31.16 (ਇ) 65.5 (ਸ) 68.84

ਪ੍ਰਸ਼ਨ 8:- ਲਿੰਗ ਅਨੁਪਾਤ ਦਾ ਫਾਰਮੂਲਾ ਕੀ ਹੈ?

ਉਤੰਤਰ:- (ਉ) ਔਰਤਾਂ ਦੀ ਸੰਖਿਆ /ਮਰਦਾਂ ਦੀ ਸੰਖਿਆ X 1000

(ਆ) ਮਰਦਾਂ ਦੀ ਸੰਖਿਆ / ਔਰਤਾਂ ਦੀ ਸੰਖਿਆ X 100

(ਇ) ਮਰਦਾਂ ਦੀ ਸੰਖਿਆ / ਔਰਤਾਂ ਦੀ ਸੰਖਿਆ X 1000

(ਸ) ਔਰਤਾਂ ਦੀ ਸੰਖਿਆ /ਮਰਦਾਂ ਦੀ ਸੰਖਿਆ X 100

ਪ੍ਰਸ਼ਨ 9 :- 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਸਭ ਤੋਂ ਵੱਧ ਕੇਰਲ ਰਾਜ ਦਾ ਲਿੰਗ ਅਨੁਪਾਤ ਕਿਨਾਂ ਹੈ?

ਉਤੰਤਰ:- (ਉ) 1058 (ਆ) 1062 (ਇ) 1084 (ਸ) ਉਪਰੋਕਤ ਵਿੱਚੋਂ ਕੋਈ ਨਹੀਂ।

ਪ੍ਰਸ਼ਨ 10:- 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਸਭ ਤੋਂ ਵੱਧ ਲਿੰਗ ਅਨੁਪਾਤ ਕਿਹੜੇ ਰਾਜ ਦਾ ਹੈ?

ਉਤੰਤਰ:- (ਉ) ਉਤੰਤਰ ਪ੍ਰਦੇਸ਼ (ਆ) ਕੇਰਲ (ਇ) ਰਾਜਸਥਾਨ (ਸ) ਪੰਜਾਬ

ਪ੍ਰਸ਼ਨ 11:- 2011 ਦੀ ਜਨਗਣਨਾ ਅਨੁਸਾਰ ਭਾਰਤ ਵਿੱਚ ਸ਼ਹਿਰੀ ਵਸੋਂ ਦਾ % ਕਿਨਾਂ ਹੈ?

ਉਤੰਤਰ:- (ਉ) 32.16 (ਆ) 31.16 (ਇ) 65.5 (ਸ) 68.84

ਪ੍ਰਸ਼ਨ 12 :- 2011 ਦੀ ਜਨਗਣਨਾ ਅਨੁਸਾਰ ਪੰਜਾਬ ਵਿੱਚ ਲਿੰਗ ਅਨੁਪਾਤ ਕਿਨਾਂ ਹੈ?

ਉਤੰਤਰ:- (ਉ) 893 (ਆ) 867 (ਇ) 943 (ਸ) 767

ਪ੍ਰਸ਼ਨ :- ਸਾਖਰਤਾ ਦਰ ਦਾ ਫਾਰਮੂਲਾ ਕੀ ਹੈ?

ਉਤੰਤਰ:- (ਉ) ਸਾਖਰ ਲੋਕਾਂ ਦੀ ਗਿਣਤੀ/ ਕੁੱਲ ਵਸੋਂ *100 (ਆ) ਕੁੱਲ ਵਸੋਂ/ ਸਾਖਰ ਲੋਕਾਂ ਦੀ ਗਿਣਤੀ * 100 (ਇ) ਸਾਖਰ ਲੋਕਾਂ ਦੀ ਗਿਣਤੀ /ਕੁੱਲ ਵਸੋਂ *1000 (ਸ) ਸਾਖਰ ਲੋਕਾਂ ਦੀ ਗਿਣਤੀ / ਕੁੱਲ ਵਸੋਂ %100

ਪ੍ਰਸ਼ਨ :- 2011 ਦੀ ਜਨਗਣਨਾ ਅਨੁਸਾਰ ਕੇਰਲ ਦੀ ਸਾਖਰਤਾ ਦਰ ਕਿਨੀ ਹੈ?

ਉਤੰਤਰ:- (ਉ) 94 % (ਆ) 92 % (ਇ) 90% (ਸ) 96%

ਪ੍ਰਸ਼ਨ :- 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਸਾਖਰਤਾ ਦਰ ਕਿਨੀ ਹੈ?

ਉਤੰਤਰ:- (ਉ) 77.5% (ਆ) 80 % (ਇ) 75.8 % (ਸ) 66.8%

ਪ੍ਰਸ਼ਨ :- 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਪੁਰਸ਼ ਸਾਖਰਤਾ ਦਰ ਕਿਨੀ ਹੈ?

ਉਤੰਤਰ:- (ਉ) 77.5% (ਆ) 80.4 % (ਇ) 75.8 % (ਸ) 66.8%

ਪ੍ਰਸ਼ਨ :- 2011 ਦੀ ਜਨਗਣਨਾ ਅਨੁਸਾਰ ਪੰਜਾਬ ਦੀ ਔਰਤਾਂ ਦੀ ਸਾਖਰਤਾ ਦਰ ਕਿਨੀ ਹੈ?

ਉਤੰਤਰ:- (ਉ) 77.5% (ਆ) 65.7 % (ਇ) 75.8 % (ਸ) 70.7 %

ਪ੍ਰਸ਼ਨ :- 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਸਭ ਤੋਂ ਵੱਧ ਸਾਖਰ ਜਿਲ੍ਹਾ ਹੈ?

ਉਤੰਤਰ:- (ਉ) ਪਟਿਆਲਾ (ਆ) ਹੁਸ਼ਿਆਰਪੁਰ (ਇ) ਜਲੰਧਰ (ਸ) ਮੋਹਾਲੀ

ਪ੍ਰਸ਼ਨ :- 2011 ਦੀ ਜਨਗਣਨਾ ਅਨੁਸਾਰ ਪੰਜਾਬ ਦਾ ਸਭ ਤੋਂ ਘੱਟ ਸਾਖਰ ਜਿਲ੍ਹਾ ਹੈ?

ਉਤੰਤਰ:- (ਉ) ਬਠਿੰਡਾ (ਆ) ਹੁਸ਼ਿਆਰਪੁਰ (ਇ) ਮਾਨਸ (ਸ) ਫਾਜਿਲਕਾ

ਪ੍ਰਸ਼ਨ :- 2011 ਦੀ ਜਨਗਣਨਾ ਅਨੁਸਾਰ ਪੰਜਾਬ ਦੇ ਸਭ ਤੋਂ ਵੱਧ ਸਾਖਰ ਜਿਲ੍ਹੇ ਹੁਸ਼ਕਾਰਪੁਰ ਦੀ ਸਾਖਰਤਾ ਦਰ ਕਿਨੀ ਹੈ?

ਉਤੰਤਰ:- (ਓ) 77.5% (ਮ) 84.6 % (ਏ) 75.8 % (ਸ) 66.8%

Lesson -3 Human resources: Human Development & Settlements

1. Who gave the concept of Gross National Happiness?

1. Dr. Mahbub -ul -Haq 2. Dr. Amartya Sen 3. Jigme Singye Wangchuk 4. Dr. Manmohan Singh

2. Human Development Index is developed by

1. Dr. Mahbub -ul -Haq 2. Dr. Amartya Sen 3. Jigme Singye Wangchuk 4. Dr. Mahbub -ul -Haq and Dr. Amartya Sen

3. Which country has highest HDI value in the world?

1. England 2. Norway 3. Denmark 4. New Zealand

4. The value of Human Development index ranges between

1. 10-100 2. 0-1 3. 1-10 4. 4.5-20

5. Which Indian state have highest HDI value?

1. Punjab 2. Maharashtra 3. Assam 4. Kerala

6. Which type of settlement shall be around a pond?

1. Radial 2. Circular 3. Star 4. linear

7. The villages which grown at the end of cape or at the bend of meandering

river assume..... pattern.

1. Star 2. Arrow 3. Circular 4. Nebular

8. A settlement which develops at a nodal place where a number of

roads/streets/footpaths coming from different directions converge at a site

is called

1. Radial 2. Circular 3. Star 4. linear

9..... Settlements develops where two roads or other modes of transport meet almost at right angles.

1. Circular 2. Star 3. Radial 4. checkerboard

10. Which district is least urbanized in Punjab?

1. Mansa 2. Kapurthala 3. **Tarntaran** 4. Faridkot

11. A large city having population more than 10 lakh (1 million) is called...

- 1. Town 2. City 3. **Metropolis city** 4. None of the above

12. Which is a example of Metropolis city in Punjab?

- 1. Ludhiana 2. Bathinda 3. Amritsar 4. **1&3 (both)**

13. The term Megalopolis was firstly used by

- 1. Patrick Geddes 2. R.P. Mishra 3. Francis Perroux 4. **Jean Gottman**

14. TOKYO (Japan) is an example of city.

- 1. Metropolis 2. Town 3. **Megalopolis** 4 A small city

15. Who gave the term of "Conurbation"?

- 1. **Patrick Geddes** 2. R.P. Mishra 3. Francis Perroux 4. Jean Gottman

16. Which city of Punjab was first to be added in the smart city project?

- 1. **Ludhiana** 2. Bathinda 3. Amritsar 4. Jalandhar

17. Who developed the concept of Growth pole firstly?

- 1. Patrick Geddes 2. Mr. Bouldville 3. **Francis Perroux** 4. Jean Gottman

18. occupy the highest level of growth' foci' hierarchy.

1. Growth centres 2. Service centres 3. **Growth pole** 4. Growth points

19. How many cities have been chosen for development as 'smart cities' in the first stage.

- 1. **20** 2. 25. 3. 80 4. 100

Lesson 3-Human development (one word or one line)

1. Who gave the theory of human development index?

Ans- Dr. Mehboob-ul-Haq in 1990

2. How is human development measured ?

Ans- Through human development index (HDI)

3. Who developed HDI?

Ans – UNDP (United Nation Development Program)

4. Which country has the highest HDI ?

Ans- Norway

5. How much is the HDI of Norway?

Ans- 0.949

6. Which countries are at second and third position?

Ans – Australia and Switzerland

7. In India which state has highest HDI?

Ans – Kerala with 0.7117

8. Who gave the index of gross national happiness?

Ans- By the king of Bhutan ZigmeWangchoo in 1979

9. What are the important factors of human Development?

Ans- Long and healthy life

Ability to gain knowledge

Enough means to live decent life

10. Write pillars of human development?

Ans- Equity

Sustainability

Productivity

Empowerment

11.Which standards are fixed to measure HDI in India ?

Ans- Gender Equality

Relative female achievements

Human Poverty Indicators

12.What are the basic needs of human beings?

Ans- Food,clothes,shelter

13.Write the types of settlements?

Ans- Rural settlement and urban settlement

14.How much of population of India live in rural areas according to 2011 census?

Ans- 68.84%

15.Where did we get rural settlements?

Ans- In flood plains, coastal areas , on the slopes of hills , in valleys

16. Write types of rural settlements?

Ans- Linear Pattern

17. Who discovered the word conurbation?

Ans- Patrick Geddes

18. Write name of Smart City in Punjab?

Ans- Ludhiana

19. Write example of conurbation in India ?

Ans- Kolkata

ਅਧਿਆਇ: 5

ਪ੍ਰਸ਼ਨ 1. ਲੋਹਾ ਅਯਸਕ (IRON ORE)

ਲੋਹੇ ਦੀਆਂ ਕਿਸਮਾਂ

ਚਾਰ ਪ੍ਰਕਾਰ:

(1) ਮੈਗਨੇਟਾਈਟ (Magnetite)- -ਸਭ ਤੋਂ ਵਧੀਆ ਕੁਆਲਟੀ ਦਾ ਕੱਚਾ ਲੋਹਾ ਹੈ।

ਸੁੱਧ ਲੋਹੇ ਦੇ ਅੰਸ਼ 72 ਪ੍ਰਤੀਸ਼ਤ ਹਨ। ਇਸ ਵਿੱਚ ਚੁੰਬਕੀ ਗੁਣ ਜਿਆਦਾ ਹਨ।

(2) ਹੈਮੇਟਾਈਟ (Haematite)- ਸੁੱਧ ਲੋਹੇ ਦੇ ਅੰਸ਼ 60-70 ਪ੍ਰਤੀਸ਼ਤ ਹਨ।

(3) ਲਿਮੋਨਾਈਟ (Limonite)- - ਪੀਲੇ ਜਾਂ ਹਲਕੇ ਭੁਰੇ ਰੰਗ ਦੀ ਧਾਤ ਹੈ। ਸੁੱਧ ਲੋਹੇ ਦੇ ਅੰਸ਼ 40-60 ਪ੍ਰਤੀਸ਼ਤ ਹਨ।

(4) ਸੀਡਰਾਈਟ (Siderite)- - ਸੁੱਧ ਲੋਹੇ ਦੇ ਅੰਸ਼ 40-50 ਪ੍ਰਤੀਸ਼ਤ ਹਨ। ਇਹ ਘਟਿਆ ਕਿਸਮ ਦਾ ਲੋਹਾ ਹੈ।

ਕੱਚਾ ਲੋਹਾ-ਵੰਡ ਤੇ ਉਤਪਾਦਨ

Iron Ore-Distribution & Production

1. ਕਰਨਾਟਕ- ਸੱਭ ਤੋਂ ਵੱਡਾ ਉਤਪਾਦਕ ਰਾਜ ਹੈ। ਇਥੇ ਹੈਮੇਟਾਈਟ ਕਿਸਮ ਦੇ ਲੋਹੇ ਦੇ ਭੰਡਾਰ ਮਿਲਦੇ ਹਨ।

ਭਾਰਤ ਦੇ ਲੋਹੇ ਦੇ ਉਤਪਾਦਨ ਦਾ $\frac{1}{4}$ ਹਿੱਸਾ ਉਤਪਾਦਨ ਕਰਦਾ ਹੈ।

ਮੁੱਖ ਉਤਪਾਦਕ ਖੇਤਰ- ਚਿਕਮਗਲੂਰ ਜ਼ਿਲ੍ਹੇ ਦੇ ਬਾਬਾ ਬੂਢਨ ਦੀ ਪਹਾੜੀਆਂ, ਬੇਲਾਗੀ ਵਿੱਚ ਸੰਦੂਰ ਤੇ ਹੌਸਪੇਟ, ਚਿੱਤਰਦੁਰਗ, ਸਿਮੋਗਾ ਅਤੇ ਧਾਰਵਾੜ ਖੇਤਰ।

2. ਓਡੀਸ਼ਾ- ਭਾਰਤ ਦੇ ਕੁੱਲ ਲੋਹਾ ਉਤਪਾਦਨ ਦਾ 22 ਪ੍ਰਤੀਸ਼ਤ ਕੱਚਾ ਲੋਹਾ ਪੈਦਾ ਕਰਦਾ ਹੈ।

ਸੁੰਦਰਗੜ੍ਹ, ਮਯੂਰਭੰਜ, ਕੱਟਕ, ਕੋਰਾਪੁਰ ਖੇਤਰ।

ਬਾਰਾਬਿਲ-ਕੋਇਰਾ ਵਿੱਚ ਹੈਮੇਟਾਈਟ ਕਿਸ਼ਤ ਦੇ ਲੋਹੇ ਦੇ ਭੰਡਾਰ ਮਿਲਦੇ ਹਨ।

3.ਛੱਤੀਸਗੜ੍ਹ- ਭਾਰਤ ਦੇ ਕੁੱਲ ਲੋਹਾ ਉਤਪਾਦਨ ਦਾ 18 ਪ੍ਰਤੀਸ਼ਤ ਕੱਚਾ ਲੋਹਾ ਪੈਦਾ ਕਰਦਾ ਹੈ। ਏਸ਼ੀਆ ਦੀ ਸੱਭ ਤੋਂ ਵੱਡੀ ਲੋਹਾ ਖਾਣ ਬੈਲਾਡਿਲਾ ਇਥੇ ਸਥਿਤ ਹੈ।


ਉਤਪਾਦਕ ਖੇਤਰ-ਬਸਤਰ ਅਤੇ ਦੁਰਗ ਜ਼ਿਲ੍ਹਾ।

4.ਗੋਆ- ਭਾਰਤ ਦੇ ਕੁੱਲ ਲੋਹਾ ਉਤਪਾਦਨ ਦਾ 18 ਪ੍ਰਤੀਸ਼ਤ ਕੱਚਾ ਲੋਹਾ ਪੈਦਾ ਕਰਦਾ ਹੈ।

ਮਾਰਮਗਾਉ ਬੰਦਰਗਾਹ ਤੇ ਮਾਂਡਵੀ ਨਦੀ ਗੋਆ ਤੋਂ ਲੋਹੇ ਦੀ ਬਰਾਮਦ ਵਿੱਚ ਮਦਦ ਕਰਦੇ ਹਨ।

5.ਝਾਰਖੰਡ-ਇਥੇ ਲੋਹੇ ਦੇ 25 ਪ੍ਰਤੀਸ਼ਤ ਭੰਡਾਰ ਹਨ। ਭਾਰਤ ਦੇ ਕੁੱਲ ਲੋਹਾ ਉਤਪਾਦਨ ਦਾ 14 ਪ੍ਰਤੀਸ਼ਤ ਕੱਚਾ ਲੋਹਾ ਪੈਦਾ ਕਰਦਾ ਹੈ।

ਉਤਪਾਦਕ ਖੇਤਰ- ਸਿੰਘੜੂਮ, ਨੁਆਮੁੰਡੀ, ਕੋਟਾਮਤੀ, ਡਾਲਟਨਗੰਜ, ਸੰਬਾਲ ਪਰਗਨਾ, ਹਜ਼ਾਰੀਬਾਗ ਅਤੇ ਧਨਬਾਦ ਜ਼ਿਲ੍ਹੇ ਲੋਹਾ ਉਤਪਾਦਨ ਲਈ ਪ੍ਰਸਿਧ ਹਨ।



ਪ੍ਰਸ਼ਨ 2. ਕੋਇਲਾ:

ਮੁੱਢਲੀ ਜਾਣਕਾਰੀ

- ਕਿਸੇ ਵੀ ਦੇਸ਼ ਨੂੰ ਸੁਰੱਖਿਤ ਰਹਿਣ ਲਈ ਉਰਜਾ ਦੇ ਖੇਤਰ ਵਿੱਚ ਲਗਾਤਾਰ ਵਾਧਾ ਹੁੰਦਾ ਰਹਿਣਾ ਜ਼ਰੂਰੀ।
- ਵੱਧ ਰਹੇ ਉਦਯੋਗੀਕਰਨ, ਖੇਤੀਬਾੜੀ ਲਈ ਮਸ਼ੀਨਰੀਕਰਨ, ਆਵਾਜ਼ਾਈ ਦੇ ਸਾਧਨਾਂ ਵਿੱਚ ਜ਼ਬਰਦਸਤ ਵਾਧੇ ਦੇ ਕਾਰਨ ਉਰਜਾ ਦੀ ਮੰਗ ਦਾ ਦਿਨ ਪ੍ਰਤੀ ਦਿਨ ਵੱਧਨਾ।

ਉਰਜਾ ਸੋਮਿਆ ਦੇ ਪ੍ਰਕਾਰ:

(i) ਰਵਾਇਤੀ ਉਰਜਾ ਸੋਮੇ: ਕੋਲਾ (ਕਾਲਾ ਸੋਨਾ), ਖਣਿਜ ਤੇਲ, ਕੁਦਰਤੀ ਗੈਸ (ਜੈਵਿਕ)।

ਇਹ ਨਾ-ਨਵਿਆਉਣ ਯੋਗ (ਨ੍ਹੁਣਈਅਬਲਈ ਓਨਈਰਗ) ਉਰਜਾ ਸੋਮੇ ਹਨ।

(ii) ਗੈਰ ਰਵਾਇਤੀ ਉਰਜਾ ਸੋਮੇ:

ਸੂਰਜੀ ਉਰਜਾ,ਪੈਣ ਉਰਜਾ,ਜਵਾਰੀ ਉਰਜਾ,ਭੂ-ਤਾਪ ਉਰਜਾ,ਸਮੁੰਦਰੀ ਤਾਪ।

- ਨਵਿਆਉਣ ਯੋਗ (ਨ੍ਹੁਣਈਅਬਲਈ ਓਨਈਰਗ) ਉਰਜਾ ਸੋਮੇ:
- ਸੌਰ ਸੂਰਜੀ ਉਰਜਾ,ਪੈਣ ਉਰਜਾ,ਜਵਾਰੀ ਉਰਜਾ।
- ਅਜੈਵਿਕ:ਭੂਮੀ,ਪਾਣੀ,ਖਣਿਜ ਪਦਾਰਥ।
- ਕੋਇਲੇ ਦਾ ਇਤਿਹਾਸ (ਭਾਰਤ)
- ਭਾਰਤ ਦਾ ਵਪਾਰਕ ਕੋਲਾ ਮਾਈਨਿੰਗ ਦਾ ਲੰਬਾ ਇਤਿਹਾਸ ਹੈ ਜੋ 1774 ਈ. ਤੋਂ ਸ਼ੁਰੂ ਹੋਣ ਵਾਲੇ ਲਗਭਗ 220 ਸਾਲਾਂ ਤੋਂ ਪੱਛਮੀ ਕੰਢੇ ਦਮੇਦਰ ਨਦੀ ਦੇ ਨਾਲ ਰਾਣੀਗੰਜ ਕੋਲਫੀਲਡ ਵਿੱਚ ਈਸਟ ਇੰਡੀਆ ਕੰਪਨੀ ਦੇ ਸੁਮਨਰ ਅਤੇ ਹੀਟਲੀ ਦੁਆਰਾ ਸ਼ੁਰੂ ਕੀਤਾ ਗਿਆ ਸੀ।
- ਸ਼ੁਰੂਆਤੀ ਦੋਰ 'ਚ ਮਾਈਨਿੰਗ ਦਾ ਕੰਮ ਸੁਸਤ ਰਹਿਆ ਪਰ 1853 ਵਿੱਚ ਭਾਵ ਦੇ ਲੋਕੋਮੋਟਿਵਾਂ ਦੀ ਸ਼ੁਰੂਆਤ ਨੇ ਇਸ ਨੂੰ ਹੁਲਾਰਾ ਦਿਤਾ।
- ਰਾਣੀਗੰਜ ਭਾਰਤ ਦਾ ਪਹਿਲਾ ਕੋਲਫੀਲਡ ਸੀ ਜਿੱਥੇ ਮਾਈਨਿੰਗ 1774 ਈ. ਵਿੱਚ ਈਸਟ ਇੰਡੀਆ ਕੰਪਨੀ ਦੋਰਾਨ ਸ਼ੁਰੂ ਹੋਈ ਸੀ।

Distribution of coal in India

ਭਾਰਤ ਵਿੱਚ ਦੋ ਕੋਇਲਾ ਖੇਤਰ:

1.ਗੋਂਡਵਾਨਾਂ ਕੋਇਲਾ ਖੇਤਰ (ਘੋਨਦਾਉਨਓ ਛੋਉਲਡਾਇਲਦ):

2. ਟਰਸਰੀ ਕੋਇਲਾ ਖੇਤਰ (ਠਈਰਟਾਉਰੋ ਛੋਉਲਡਾਇਲਦ):

1.ਗੋਂਡਵਾਨਾਂ ਕੋਇਲਾ ਖੇਤਰ:

- ਗੋਂਡਵਾਨਾਂ ਕੋਇਲਾ ਮੁਲ ਰੂਪ ਵਿੱਚ ਲਗਭਗ 250 ਮਿਲੀਅਨ ਸਾਲ ਪਹਿਲਾਂ ਕਾਰਬੋਨੀਫੇਰਸ ਕਾਲ (ਛਉਰਬੋਨਡਿਏਟ੍ਰੋਸ ਪਈਰੋਦਿ) ਵਿੱਚ ਪ੍ਰਾਪਤ ਹੋਇਆ ਸੀ।
- ਭਾਰਤ ਵਿੱਚ ਪਾਏ ਜਾਣ ਵਾਲੇ ਕੁੱਲ ਕੋਲੇ ਦੇ ਭੰਡਾਰਾਂ ਦਾ ਲਗਭਗ 98% ਗੋਂਡਵਾਨਾਂ ਕਾਲ ਦਾ ਹੈ। ਭਾਰਤ ਦੇ ਕੁੱਲ 113 ਕੋਇਲਾ ਖੇਤਰਾਂ ਵਿੱਚੋਂ 80 ਖੇਤਰ ਗੋਂਡਵਾਨਾਂ ਖੇਤਰ ਦੇ ਹਨ।
- ਇਹ ਖੇਤਰ 77,700 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ।
- ਗੋਂਡਵਾਨਾਂ ਕਾਲ ਦਾ ਕੋਲਾ ਮੁੱਖ ਤੋਂ ਐਂਚਰਾਸਾਈਟ ਜਾਂ ਬਿਟੁਮਿਨਸ ਟਾਈਪ ਦਾ ਹੈ,ਜਿਸ ਵਿੱਚ ਕਾਰਬਨ ਦੀ ਮਾਤਰਾ 60 ਤੋਂ 90 ਪ੍ਰਤੀਸ਼ਤ ਹੈ।
- ਇਹ ਦਮੇਦਰ (ਝਾਰਖੰਡ-ਪੱਛਮੀ ਬੰਗਾਲ),ਮਹਾਨਦੀ (ਛਤੀਸਗੜ੍ਹ-ਓੜੀਸ਼ਾ),ਗੋਦਾਵਰੀ (ਮਹਾਰਾਸ਼ਟਰ) ਅਤੇ ਨਰਮਦਾ ਘਾਟੀ ਵਿੱਚ ਪਾਈਆ ਜਾਂਦਾ ਹੈ।
- ਗੋਂਡਵਾਨਾਂ ਕਾਲ ਦੇ ਮੁੱਖ ਕੋਲਾ ਭੰਡਾਰ: ਝਾਰਖੰਡ, ਓੜੀਸ਼ਾ,ਪੱਛਮੀ ਬੰਗਾਲ, ਛਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼।
- **2. ਟਰਸਰੀ ਕੋਇਲਾ ਖੇਤਰ**
- ਟਰਸਰੀ ਕੋਇਲਾ ਲਗਭਗ 15 ਤੋਂ 16 ਮਿਲੀਅਨ ਸਾਲ ਪੁਰਾਣੇ ਉਬਲੀਗੋਸੀਨ ਪੀਰੀਅਡ (ਬਲਗੋਚਲਨਈ ਪਈਰੋਦਿ(ਠਈਰਟਾਉਰੋ ਓਰਉ- 34 ਮਲਿਲੋਨ ਟੋ 23 ਮਲਿਲੋਨੋਂ ਏਉਰਸ ਬਈਡੋਰਈ ਟਹਈ ਪਰਈਸਏਨਟ) ਦੀਆਂ ਚਟਾਨਾਂ ਤੋਂ ਬਣਦਾ ਹੈ।
- ਭਾਰਤ ਵਿੱਚ ਕੁਲ ਕੋਇਲੇ ਦੇ ਉਤਪਾਦਨ ਦਾ 2% ਯੋਗਦਾਨ ਪਾਉਂਦਾ ਹੈ। ਇਸ ਵਿੱਚ ਕਾਰਬਨ ਦੀ ਮਾਤਰਾ ਘੱਟ ਹੁੰਦੀ ਹੈ ,ਇਹ ਲਿਗਨਾਈਟ ਕਿਸ਼ਮ ਦਾ ਕੋਲਾ ਹੈ।
- ਇਸ ਵਿੱਚ ਮੌਸਿਟਰਈ ਫਲ ਸੁਲਖਹੁਰ ਜਿਆਦਾ ਹੁੰਦਾ ਹੈ।
- ਜਿਸ ਨੂੰ ਭੁਰਾ ਕੋਲਾ ਵੀ ਆਖਿਆ ਜਾਂਦਾ ਹੈ।

- ਇਸ ਕਿਸਮ ਦਾ ਕੋਲਾ ਅਸਾਮ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਜੰਮੁ-ਕਸ਼ਮੀਰ, ਪੱਛਮੀ ਬੰਗਾਲ, ਉਤਰ ਪ੍ਰਦੇਸ਼, ਰਾਜਸਥਾਨ, ਕੇਰਲ ਅਤੇ ਦਾਰਜੀਲਿੰਗ ਦੀ ਤਲਹਟੀ ਖੇਤਰਾਂ ਵਿੱਚ ਪਾਈਆ ਜਾਂਦਾ ਹੈ।

ਕੋਇਲਾ ਦੀਆਂ ਕਿਸਮਾਂ

- ਐਂਥਰਾਸਾਈਟ (Anthracite)
 - ਗੁਣ-
 - ਕਾਰਬਨ ਦੀ ਮਾਤਰਾ 85-90 ਪ੍ਰਤੀਸ਼ਤ ਤੋਂ ਵੱਧ
 - ਬੇਹਤਰੀਨ ਕੁਆਲਟੀ
 - ਜਲਦੀ ਅੱਗ ਲਗਣਾ ਅਤੇ ਜਿਆਦਾ ਉਰਜਾ
 - ਬਹੁਤ ਘੱਟ ਸੁਆਹ ਛੱਡਣਾ
 - ਧੂਆਂ ਨਹੀਂ ਛੱਡਣਾ
 - ਉਤਪਾਦਕ ਖੇਤਰ - ਜੰਮੁ ਅਤੇ ਕਸ਼ਮੀਰ
- ਬਿਟੁਮਿਨੀਅਸ (Bituminous)
 - ਗੁਣ-
 - ਕਾਰਬਨ ਦੀ ਮਾਤਰਾ 70-85 ਪ੍ਰਤੀਸ਼ਤ
 - ਸਖ਼ਤ ਕੋਇਲਾ
 - ਬਹੁਤ ਘੱਟ ਧੂਆਂ ਛੱਡਣਾ
 - ਰੰਗ - ਗੁੜਾ ਭੂਰਾ ਜਾਂ ਹਲਕਾ ਕਾਲਾ
 - ਉਪ ਕਿਸਮਾ - ਤਿੰਨ
 - ਕੋਕਿੰਗ ਕੋਇਲਾ (2) ਸਟੀਮ ਕੋਇਲਾ (3) ਗੈਸ ਕੋਇਲਾ
 - ਉਤਪਾਦਕ ਖੇਤਰ - ਝਾਰਖੰਡ, ਓਡੀਸ਼ਾ, ਪੱਛਮੀ ਬੰਗਾਲ, ਛੱਤੀਸਗੜ੍ਹ, ਮੱਧ ਪ੍ਰਦੇਸ਼
- ਲਿਗਨਾਈਟ (Lignite)
 - ਗੁਣ-
 - ਕਾਰਬਨ ਦੀ ਮਾਤਰਾ 35-65 ਪ੍ਰਤੀਸ਼ਤ
 - ਘੱਟੀਆ ਕੁਆਲਟੀ
 - ਘੱਟ ਉਰਜਾ
 - ਬਹੁਤ ਜਿਆਦਾ ਧੂਆਂ ਅਤੇ ਸੁਆਹ ਛੱਡਣਾ
 - ਰੰਗ - ਭੂਰਾ
 - ਉਤਪਾਦਕ ਖੇਤਰ - ਰਾਜਸਥਾਨ ਦੇ ਪਿਲਾਨੀ ਅਤੇ ਨੇਵੇਲੀ, ਤਾਮਿਲਨਾਡੂ, ਆਸਾਮ ਦੇ ਲਖੀਮਪੁਰ, ਜੰਮੁ ਅਤੇ ਕਸ਼ਮੀਰ ਦੇ ਕਰੋਵਾ
- ਪੀਟ (Peat)
 - ਗੁਣ-
 - ਕਾਰਬਨ ਦੀ ਮਾਤਰਾ 35 ਪ੍ਰਤੀਸ਼ਤ ਤੋਂ ਘੱਟ
 - ਬਹੁਤ ਹੀ ਘੱਟੀਆ ਕੁਆਲਟੀ
 - ਬਹੁਤ ਘੱਟ ਉਰਜਾ
 - ਬਹੁਤ ਜਿਆਦਾ ਧੂਆਂ ਅਤੇ ਸੁਆਹ ਛੱਡਣਾ
 - ਉਤਪਾਦਕ ਖੇਤਰ - ਤਾਮਿਲਨਾਡੂ ਦੀਆਂ ਨੀਲਗਿਰੀ ਪਹਾੜੀਆਂ, ਜੰਮੁ ਅਤੇ ਕਸ਼ਮੀਰ ਦੇ ਕੁੱਝ ਭਾਗ।

ਭਾਰਤ ਵਿੱਚ ਕੋਇਲਾ ਉਤਪਾਦਕ ਖੇਤਰ

ਗੋਂਡਵਾਨਾਂ ਕੋਇਲਾ ਖੇਤਰ ਦਾ ਵੇਰਵਾ:-

(1) ਝਾਰਖੰਡ :-

- ਝਾਰਖੰਡ ਭਾਰਤ ਵਿੱਚ ਕੋਇਲਾ ਉਤਪਾਦਨ ਵਿੱਚ ਪਹਿਲੇ ਸਥਾਨ ਤੇ ਹੈ। ਭਾਰਤ ਦੇ ਕੁੱਲ ਸੁਰੱਖਿਅਤ ਭੰਡਾਰਾਂ ਦਾ 38% ਝਾਰਖੰਡ ਵਿੱਚ ਪਾਇਆ ਜਾਂਦਾ ਹੈ। ਸੰਨ 2017-18 ਈ: ਵਿੱਚ ਕੋਇਲਾ ਉਤਪਾਦਨ ਦਾ ਲਗਭਗ 83,152 ਮਿਲੀਅਨ ਟਨ ਭੰਡਾਰ ਦਰਜ ਕੀਤਾ ਗਿਆ।
- ਉਤਪਾਦਕ ਖੇਤਰ: ਹਜ਼ਾਰੀਬਾਗ, ਹਜ਼ਾਰੀਬਾਗ, ਪੰਨਬਾਦ, ਪਲਮਾਊ, ਕੋਡਰਮਾ, ਗਿਰਡੀਹ, ਬੋਕਾਰੋ, ਛਤਰਾ, ਲੋਹਾਰਡਾਗਾ, ਦਿਓਗੜ੍ਹ, ਦੁਮਕਾ, ਸਾਹਿਬਗੰਜ ਅਤੇ ਗੋਂਡ੍ਰਾਮਕਾ, ਸਾਹਿਬਗੰਜ ਅਤੇ ਗੋਂਡ੍ਰਾਮਕਾ ਜ਼ਿਲ੍ਹਿਆਂ ਵਿੱਚ ਕੋਇਲਾ ਖਾਣਾਂ ਹਨ।

(2) ਉੜੀਸਾ:

- ਇਸ ਰਾਜ ਵਿੱਚ ਕੁੱਲ ਕੋਇਲੇ ਉਤਪਾਦਨ ਦਾ 26.6 % ਹਿੱਸਾ ਹੈ।
- ਤਾਲਚੇਰ, ਸਾਂਭਲਪੁਰ, ਰਾਣਪੁਰ ਅਤੇ ਹਿਮਗੀਰ ਮੱਹਤਵਪੂਰਣ ਕੋਇਲਾ ਖੇਤਰ ਹੈ।
- ਉੜੀਸਾ ਦਾ ਸਭ ਤੋਂ ਜਿਆਦਾ ਕੋਇਲਾ ਉਤਪਾਦਨ, ਲੱਗਭਗ ਤਿੰਨ ਚੌਥਾਈ ਭਾਗ, ਤਾਲਚੇਰ ਵਿੱਚ ਹੁੰਦਾ ਹੈ।

(3) ਛੱਤੀਸਗੜ੍ਹ:-

- ਭਾਰਤ ਦਾ 18 ਪ੍ਰਤੀਸ਼ਤ ਕੋਇਲਾ।
 - 12 ਕੋਇਲਾ ਖੇਤਰਾਂ ਵਿੱਚ ਲਗਭਗ 44483 ਮਿਲੀਅਨ ਟਨ ਕੋਇਲਾ।
 - NTPC (National Thermal Power Corporation) & CSEB (Chhattishgarh state electricity board) in Korba are the major producer of thermal power and new a plant of NTPC has been started in Seepat, Bilaspur
- ਉਤਪਾਦਕ ਖੇਤਰ: ਰਾਇਗੜ੍ਹ, ਸੁਰਗੁਜਾ, ਕਰੋਈਆ ਸੁਰਗੁਜਾ ਅਤੇ ਕੋਰਬਾ ਜ਼ਿਲ੍ਹੇ।

(4) ਮੱਧ ਪ੍ਰਦੇਸ਼:- Tertiary category of coal

- ਮੱਧ ਪ੍ਰਦੇਸ਼ ਚੌਥਾ ਵੱਡਾ ਕੋਇਲਾ ਉਤਪਾਦਕ ਰਾਜ ਹੈ।
- ਇਸ ਰਾਜ ਵਿੱਚ 2017-18 ਵਿੱਚ 27986.90 ਮਿਲੀਅਨ ਟਨ ਉਤਪਾਦਨ ਹੋਇਆ ਸੀ।
- ਸਿੰਗਰੋਲੀ ਦੀਆਂ ਕੋਇਲਾ ਖਾਣਾਂ ਰਾਜ ਦੀਆਂ ਮੁੱਖ ਖਾਣਾਂ ਵਿੱਚੋਂ ਇੱਕ ਕੋਇਲਾ ਖਾਣ ਹੈ। ਜਿਸ ਦਾ ਵਿਸਥਾਰ 300 ਵਰਗ ਕਿਲੋਮੀਟਰ ਖੇਤਰ ਵਿੱਚ ਹੈ।
- ਇੱਥੇ 832 ਕਰੋੜ ਟਨ ਕੋਇਲੇ ਦੇ ਭੰਡਾਰ ਹਨ।
- ਸੋਨ ਘਾਟੀ ਕੋਇਲਾ ਖੇਤਰ ਵਿੱਚ ਸੁਰਾਗਪੁਰ ਪ੍ਰਮੁੱਖ ਕੋਇਲਾ ਕੋਇਲਾ ਖੇਤਰ ਹੈ।
- ਇਸ ਤੋਂ ਇਲਾਵਾ ਉਮਰੀਆ, ਰਾਮਪੁਰਾ, ਤੱਤਾ ਪਾਣੀ ਖਾਣਾਂ ਪ੍ਰਮੁੱਖ ਕੋਇਲਾ ਖਾਣਾਂ ਹਨ।

(5) ਅੰਧਰਾ ਪ੍ਰਦੇਸ਼ : - ਅੰਧਰਾ ਪ੍ਰਦੇਸ਼ ਵਿੱਚ ਭਾਰਤ ਦਾ 7% ਕੋਇਲੇ ਦਾ ਭੰਡਾਰ ਹੈ। ਹਰ ਸਾਲ 361 ਲੱਖ ਟਨ ਕੋਇਲੇ ਦਾ ਉਤਪਾਦਨ ਕੀਤਾ ਜਾਂਦਾ ਹੈ। ਜੋ ਭਾਰਤ ਦੇ ਕੁੱਲ ਕੋਇਲੇ ਉਤਪਾਦਨ ਦਾ 10% ਹੈ। ਗੋਦਾਵਰੀ ਘਾਟੀ ਵਿਖੇ ਸਿੰਗਰੋਲੀ ਕੋਇਲਾ ਖਾਣਾਂ ਵਿੱਚੋਂ ਕੋਇਲਾ ਕੱਢਿਆ ਜਾਂਦਾ ਹੈ। ਇਸ ਤੋਂ ਇਲਾਵਾ ਕੋਠਾਗੁਦਾਮ ਅਤੇ ਤੰਦੂਰ ਦੀਆਂ ਖਾਣਾਂ ਮੁੱਖ ਕੋਇਲਾ ਖਾਣਾਂ ਹਨ।

(6) ਪੱਛਮੀ ਬੰਗਾਲ : - ਰਾਣੀਗੰਜ ਕੋਇਲਾ ਖੇਤਰ ਹੈ ਜੋ 1267 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇਸ ਖੇਤਰ ਵਿੱਚ ਭਾਰਤ ਦਾ 30% ਕੋਇਲਾ ਮਿਲਦਾ ਹੈ।

ਪ੍ਰਸ਼ਨ 3. ਗੈਰ ਰਵਾਇਤੀ ਉਰਜਾ ਸਰੋਤ

NON-CONVENTIONAL SOURCES OF ENERGY

- 1982 ਵਿੱਚ ਭਾਰਤ ਸਰਕਾਰ ਨੇ ਗੈਰ ਰਵਾਇਤੀ ਉਰਜਾ ਵਿਭਾਗ (ਪਾਰਿਵਰਤਨਕ ਐਨੋਨੀਮਿਕ ਊਰਜਾ ਸੋਸਾਈਟੀ) ਦੀ ਸ਼ੁਰੂਆਤ ਕੀਤੀ।

- 1987 ਵਿੱਚ ਭਾਰਤੀ ਨਵਿਆਉਣ ਯੋਗ ਉੱਰਜਾ ਵਿਕਾਸ ਏਜੰਸੀ (ਨਿਵਾਇਂ ਏਨਈਓਬਲਾਈਨ ਇਨੈਗੇਜਮੈਂਟ ਅਗਈਨਰੇਸ਼ਨ) ਦਾ ਗਠਨ ਕੀਤਾ ਗਿਆ।
- 1992 ਵਿੱਚ ਗੈਰ ਰਵਾਇਤੀ ਉੱਰਜਾ ਸਰੋਤ ਮੰਤਰਾਲਾ ਦਾ ਗਠਨ ਕੀਤਾ ਗਿਆ ਸੀ।

ਗੈਰ ਰਵਾਇਤੀ ਉੱਰਜਾ ਸਰੋਤ: ਸੂਰਜੀ ਉੱਰਜਾ

NON-CONVENTIONAL SOURCES OF ENERGY:

SOLAR ENERGY

- ਭਾਰਤ ਵਿੱਚ ਸੂਰਜੀ ਉੱਰਜਾ ਇੱਕ ਨਵਿਆਉਣਯੋਗ ਉੱਰਜਾ ਦੇ ਹਿੱਸੇ ਵਜੋਂ ਇੱਕ ਤੇਜ਼ ਵਿਕਾਸਸ਼ੀਲ ਉਦਯੋਗ ਹੈ।
- ਉੱਰਜਾ ਦੀ ਵੱਧ ਰਹੀ ਮੰਗ ਅਤੇ ਤੇਜੀ ਨਾਲ ਖਤਮ ਹੋ ਰਹੇ ਉੱਰਜਾ ਦੇ ਮੌਮੇ ਜਿਵੇਂ ਕੋਲਾ, ਕੁਦਰਤੀ ਗੈਸ, ਪੈਟਰੋਲੀਅਮ ਆਦਿ ਉੱਤੇ ਨਿਰਭਰਤਾ ਘਟਾਉਣ ਲਈ ਸੌਰ ਉੱਰਜਾ, ਪੈਣ ਉੱਰਜਾ, ਜੈਵ ਉੱਰਜਾ, ਜਵਾਰੀ ਉੱਰਜਾ, ਝੂ-ਤਾਪੀ ਉੱਰਜਾ ਦੀ ਸਮੇਂ ਦੀ ਮੰਗ ਹੈ।
- ਗੈਰ ਰਵਾਇਤੀ ਉੱਰਜਾ ਸਰੋਤ ਨਵਿਆਉਣ (ਰਾਨਈਓਬਲਾਈਨ ਇਨੈਗੇਜਮੈਂਟ) ਯੋਗ ਹਨ।
- ਪ੍ਰਦੂਸ਼ਣ ਰਹਿਤ ਅਤੇ ਵਾਤਾਵਰਨ ਲਈ ਲਾਹੌਰੰਦ ਉੱਰਜਾ ਸਰੋਤ ਹਨ।
- ਇਹਨਾਂ ਦੀ ਵਰਤੋਂ ਦੁਰ-ਦੁਰੇਡੇ (ਰਿਮੋਟ) ਖੇਤਰਾਂ ਵਿੱਚ ਵੀ ਕੀਤੀ ਜਾ ਸਕਦੀ ਹੈ।
- ਦੇਸ਼ ਦੀ ਸੂਰਜੀ ਉੱਰਜਾ ਸਥਾਪਤ ਸਮਰੱਥਾ 31 ਅਗਸਤ 2021 ਤੱਕ 44.3 ਗੀਗਾਵਾਟ ਸੀ।
- ਟੀਚਾ 2022 ਤੱਕ: 20 ਗੀਗਾਵਾਟ ਸਮਰੱਥਾ ਦਾ।
- ਟੀਚਾ, ਜੋ ਨਿਰਧਾਰਤ ਸਮੇਂ ਤੋਂ ਚਾਰ ਸਾਲ ਪਹਿਲਾਂ ਹਾਸਲ ਕਰ ਲਿਆ ਸੀ ਜਿਸ ਨੂੰ ਬਾਅਦ ਵਿੱਚ ਵਧਾ ਕੇ 100 ਗੀਗਾਵਾਟ ਕਰ ਦਿਤਾ ਗਿਆ ਸੀ।
- ਇਸ ਟੀਚੇ ਨੂੰ ਪ੍ਰਾਪਤ ਕਰਨ ਲਈ 100 ਬਿਲੀਅਨ ਅਮਰੀਕੀ ਡਾਲਰ ਨਿਵੇਸ਼ ਦਾ ਨਿਸ਼ਾਨਾ ਬਣਾਇਆ ਗਿਆ ਸੀ।

ਭਾਰਤ ਵਿੱਚ ਸੂਰਜੀ ਉੱਰਜਾ

SOLAR ENERGY IN INDIA

- ਪ੍ਰਦੂਸ਼ਣ ਰਹਿਤ, ਕਦੇ ਵੀ ਖਤਮ ਨਾ ਹੋਣ ਵਾਲਾ ਉੱਰਜਾ ਸਰੋਤ।
- ਚੀਜ਼ਾਂ ਨੂੰ ਗਰਮ ਕਰਨ, ਖਾਣਾ ਬਣਾਉਣ, ਤੇ ਫੋਟੋਵੈਲਟਿਕ ਪੈਨਲਾਂ ਰਾਹੀਂ ਬਿਜਲੀ ਬਣਾਉਣ ਲਈ ਇਸ ਦੀ ਵਰਤੋਂ।
- 2017 ਵਿੱਚ ਸੌਰ ਉੱਰਜਾ ਦੀ ਸਮਰੱਥਾ 12.28 (G.W.) ਗੀਗਾਵਾਟ ਸੀ।
- 2022 ਤੱਕ ਭਾਰਤ ਸਰਕਾਰ ਦਾ ਟੀਚਾ 100000 (ਇੱਕ ਲੱਖ) ਮੈਗਾਵਾਟ

ਪੈਣ ਉੱਰਜਾ (WIND ENERGY)

- ਪੈਣਾਂ ਦੀ ਤੇਜ਼ ਗਤੀ ਨਾਲ ਟਰਬਾਈਨਾਂ ਚਲਾ ਕੇ ਬਿਜਲੀ ਪੈਦਾ ਕਰਨਾ।
- ਪੈਣ ਉੱਰਜਾ ਇੱਕ ਨਵਿਆਉਣਯੋਗ ਉੱਰਜਾ ਸਰੋਤ ਹੈ ਜੋ ਬਿਜਲੀ ਪੈਦਾ ਕਰਨ ਲਈ ਪੈਣ ਉੱਰਜਾ ਦੀ ਵਰਤੋਂ ਕਰਦਾ ਹੈ ਇਸ ਨੂੰ ਪ੍ਰਾਪਤ ਕਰਨ ਦਾ ਮੁੱਖ ਸਾਧਨ ਟਰਬਾਈਨਾਂ ਹਨ, ”ਪਵਨ ਚੱਕੀਆਂ”
- ਪੈਣ ਉੱਰਜਾ ਉਤਪਾਦਨ
- ਉੱਰਜਾ ਦੀ ਸਮਰੱਥਾ ਆਰਥਿਕ ਸਾਲ 2017-18 ਵਿੱਚ 6000 ਮੈਗਾਵਾਟ ਸੀ।
- ਵਰਤਮਾਨ ਵਿੱਚ 32280 ਮੈਗਾਵਾਟ ਪੈਣ ਉੱਰਜਾ ਪੈਦਾ ਕਰਨ ਦੀ ਸਮਰੱਥਾ ਹੈ।
- ਚੀਨ, ਅਮਰੀਕਾ ‘ਤੇ ਜਰਮਨੀ ਤੋਂ ਬਾਅਦ ਪੈਣ ਉੱਰਜਾ ਉਤਪਾਦਨ ਵਿੱਚ ਭਾਰਤ ਦਾ ਕੌਮਾਂਤਰੀ ਪੱਧਰ ‘ਤੇ ਚੌਥਾ ਸਥਾਨ ਹੈ।
- 2022 ਤੱਕ 60,000 ਮੈਗਾਵਾਟ ਉੱਰਜਾ ਪੈਦਾ ਕਰਨ ਦਾ ਟੀਚਾ ਹੈ।

ਪੈਣ ਉੱਰਜਾ ਉਤਪਾਦਨ

1. ਤਸਤੀਲਨਾਡੂ:

ਮੋਹਰੀ ਰਾਜ, 2016 ਵਿੱਚ ਕੁੱਲ ਸਮਰੱਥਾ 7633 ਮੈਗਾਵਾਟ, ਮੁਪਾਂਡਲ ਵਿੱਚ 1500 ਮੈਗਾਵਾਟ ਦਾ ਪੈਣ ਉੱਰਜਾ ਫਾਰਮ ਹੈ।

ਪ੍ਰਤੀ ਟਰਬਾਈਨ ਪੈਣ ਉੱਰਜਾ ਉਤਪਾਦਨ 1.5-6 ਮੈਗਾਵਾਟ। ਬੁਲਾਈਗਟੋਡ ਠੁਰਬਨਿਏ: 60-120 ਮੀਟਰ।

2. ਮਹਾਰਾਸ਼ਟਰ:

ਦੂਜਾ ਵੱਡਾ ਉਤਪਾਦਕ ਰਾਜ, 2016 ਵਿੱਚ ਕੁੱਲ ਸਮਰੱਥਾ 4655.25 ਮੈਗਾਵਾਟ ਸੀ।

ਪੌਣ ਟਰਬਾਈਨਾਂ ਬਣਾਉਣ ਵਾਲੀਆਂ ਕੰਪਨੀਆਂ ਸੁਜਨਾਨ, ਐਸਟਾ, ਗਮੇਸ਼ਾ, ਲੀਟਨਰ ਤੇ ਸ੍ਰੀਰਾਮ ਮਹਾਰਾਸ਼ਟਰ ਵਿੱਖੇ ਹੀ ਸਥਿਤ ਹੈ।

3. ਗੁਜਰਾਤ:

ਤੀਜਾ ਮੋਹਰੀ ਰਾਜ, ਕੁਦਰਤੀ ਗੈਸ ਕਮਿਸ਼ਨ (ਐਂਡ) ਨੇ 51 ਮੈਗਾਵਾਟ ਦਾ ਇਕ ਫਾਰਮ ਭੁੱਜ ਵਿੱਖੇ ਲਗਾਇਆ ਗਿਆ ਸੀ।

ਤੱਟ ਰੇਖਾ ਪੌਣ ਉਤਪਾਦਨ ਲਈ ਵੱਡਾ ਸਾਧਨ।

4. ਰਾਜਸਥਾਨ:

ਚੌਥਾ ਵੱਡਾ ਰਾਜ, ਪੌਣ ਉਤਪਾਦਨ ਸਮਰੱਥਾ 4031.99 ਮੈਗਾਵਾਟ।

5. ਮੱਧ ਪ੍ਰਦੇਸ਼:

ਨਾਗਦਾ ਪਹਾੜੀਆਂ (ਭੇਪਾਲ) ਵਿੱਚ 15 ਮੈਗਾਵਾਟ ਦਾ ਪੌਣ ਉਤਪਾਦਨ ਫਾਰਮ ਲਗਾਇਆ ਗਿਆ

6. ਕੇਰਲ:

ਕੋਜੀਕੋਡੇ (ਜ਼ਿਲਾ ਪਾਲਾਕੱਡ) ਵਿੱਖੇ 55 ਮੈਗਾਵਾਟ ਦਾ ਪੌਣ ਉਤਪਾਦਨ ਫਾਰਮ ਸਥਾਪਤ ਕੀਤਾ ਗਿਆ ਹੈ।

ਜਵਾਰੀ ਉਤਪਾਦਨ (TIDAL ENERGY)

- ਜਵਾਰਭਾਟਾ ਉਤਪਾਦਨ ਇੱਕ ਕਿਸ਼ਮ ਦੀ ਪਣ-ਬਿਜਲੀ ਹੈ ਜੋ ਜਵਾਰਭਾਟੇ ਦੀ ਗਤੀ ਨੂੰ ਬਿਜਲੀ ਜਾਂ ਬਿਜਲੀ ਦੇ ਹੋਰ ਵਿਹਾਰਕ ਰੂਪਾਂ ਵਿੱਚ ਬੱਦਲ ਦਿੰਦੀ ਹੈ।
- Tidal power, also called TIDAL ENERGY, is a form of HYDROPOWER which converts the energy of tides into the useful form of power, mainly in electricity.
- ਗਰੈਵੀਟੋਸ਼ਨਲ ਸੂਰਜ ਅਤੇ ਗ੍ਰਾਹਿ 'ਤੇ ਚੰਦਰਮਾ ਦੇ ਪ੍ਰਭਾਵ ਦੁਆਰਾ ਬਣਾਇਆ ਗਿਆ ਜਵਾਰਭਾਟਾ ਸਮੁੰਦਰ ਅਤੇ ਸਮੁੰਦਰਾਂ ਦੀ ਮੌਜ਼ਮੀ ਗਤੀ ਦਾ ਕਾਰਨ ਬਣਦਾ ਹੈ।
- ਸਮੁੰਦਰ ਵਿੱਚ ਜਵਾਰ ਭਾਟਾ ਤੇ ਸਾਗਰੀ ਧਾਰਾਵਾਂ ਨਾਲ ਚੱਲਣ ਵਾਲੀਆਂ ਟਰਬਾਈਨਾਂ, ਪਾਣੀ ਥੱਲੇ ਸਤਿਹ 'ਤੇ ਲਗਾਈਆਂ ਜਾਂਦੀਆਂ ਹਨ।
- ਭਾਰਤ ਤਿੰਨ ਪਾਸਿਓ ਸਮੰਦਰ ਨਾਲ ਘਰਿਆ ਹੋਣ ਕਾਰਨ ਜਵਾਰੀ ਸ਼ਕਤੀ ਨਾਲ ਬਿਜਲੀ ਪੈਦਾ ਕਰਨ ਦੀ ਕਾਢੀ ਸੰਭਾਵਨਾ ਅਤੇ ਸਮਰੱਥਾ ਹੈ।
- ਜਵਾਰੀ ਉਤਪਾਦਨ ਸਥਾਨ: ਕੈਂਬੇ ਦੀ ਖਾੜੀ, ਕੱਛ ਦੀ ਖਾੜੀ ਤੇ ਗੰਗਾ, ਸੁੰਦਰਬਨ ਡੈਲਟਾ ਪੱਛਮੀ ਬੰਗਾਲ (ਪੂਰਬ ਤੱਟ)।
- ਜਵਾਰੀ ਉਤਪਾਦਨ ਦੀ ਸਮਰੱਥਾ: 8000-9000 ਮੈਗਾਵਾਟ।
- ਗੁਜਰਾਤ ਸਰਕਾਰ ਨੇ ਇੰਗਲੈਂਡ ਦੀ ਕੰਪਨੀ ਐਟਲਾਇਸ ਨਾਲ ਮਿਲ ਕੇ 250 ਮੈਗਾਵਾਟ ਜਵਾਰੀ ਉਤਪਾਦਨ ਪਲਾਂਟ ਲਗਾਇਆ ਹੈ।

Advantages of Tidal Energy

- ਇਹ ਉਤਪਾਦਨ ਦਾ ਇਕ ਅਮੁੱਕ ਸਰੋਤ ਹੈ।
- ਜਵਾਰਭਾਟਾ (ਟਾਈਡਲ ਐਨਰਜੀ) ਉਤਪਾਦਨ ਅਨੁਕੂਲ ਉਤਪਾਦਨ ਹੈ ਅਤੇ ਇਹ ਗ੍ਰੀਨ ਹਾਊਸ ਗੈਸਾਂ ਪੈਦਾ ਨਹੀਂ ਕਰਦੀ। (ਇਟ ਦੋਨਾਂ ਪਰੋਦੁਚਾਈ ਗਰਏਣਾਹੋਸ਼ਟ ਗਉਗਾਈਸ ਉਨਦ ਟਿਸ ਲਡਿਏ ਸਿ ਵਾਟਰੋ ਲੋਨਗ।)

- ਕਿਉਂਕਿ ਧਰਤੀ ਦੀ ਸਤਿਹ ਦਾ 71% ਪਾਣੀ ਨਾਲ ਢਕਿਆ ਹੋਇਆ ਹੈ, ਉਰਜਾ ਨੂੰ ਵੱਡੇ ਪੈਮਾਨੇ 'ਤੇ ਜੈਨਰੇਟ ਕਰਨ ਦੀ ਗੁੰਜਾਇਸ਼ ਹੈ।
- ਕੋਇਲੇ, ਸੂਰਜੀ ਜਾਂ ਪੌਣ ਉਰਜਾ ਦੇ ਮੁਕਾਬਲੇ ਜਵਾਰਭਾਟਾ (ਟਾਈਡਲ ਐਨਰਜੀ) ਉਰਜਾ ਦੀ ਕੁਸ਼ਲਤਾ ਕਿਤੇ ਜ਼ਿਆਦਾ ਹੈ ਇਸ ਦੀ ਕੁਸ਼ਲਤਾ ਆਰਾਉਂਡ 80% ਹੈ।
- ਜਵਾਰਭਾਟਾ (ਟਾਈਡਲ ਐਨਰਜੀ) ਉਰਜਾ ਨੂੰ ਚਲਾਉਣ ਲਈ ਕਿਸੇ ਵੀ ਕਿਸਮ ਦੇ ਬਾਲਣ ਦੀ ਲੋੜ ਨਹੀਂ ਹੁੰਦੀ।
- ਜਵਾਰਭਾਟਾ (ਟਾਈਡਲ ਐਨਰਜੀ) ਉਰਜਾ ਪਲਾਂਟ ਦਾ ਜੀਵਨ ਬਹੁਤ ਲੰਬਾ ਹੈ।
- ਪਾਣੀ ਦੀ ਘਣਤਾ, ਪੌਣ ਉਰਜਾ ਨਾਲੋਂ 1000 ਗੁਣਾ ਵੱਧ, ਨਤੀਜੇ ਵਜੋਂ ਜਵਾਟਭਾਟਾ ਕਰੰਟ ਤੋਂ ਬਾਹਰ ਨਿਕਲਣ ਲਈ ਬਹੁਤ ਵੱਡੀ ਮਾਤਰਾ ਵਿੱਚ ਉਰਜਾ ਹੁੰਦੀ ਹੈ ਚਾਹੇ ਗਤੀ ਘੱਟ ਹੋਵੇ।

[Five biggest hydroelectric power plants in India](#)

- Tehri Hydropower Complex – 2,400 MW. Topping the list of hydroelectric power plants in India is the Tehri Dam (Bhagirathi river) in Uttarakhand, the highest hydroelectric power project in the country.
- Koyna Hydroelectric Project – 1,960 MW. Located near Patan, in Maharashtra's Satara district, close to the Koyna River, the Koyna Hydroelectric Project is India's largest completed hydroelectric power plant.
- Sri sailam Dam – 1,670 MW. Third on the list is the 1,670MW-capacity Srisailam Dam in Telangana on Krishna river.
- Nathpa Jhakri Dam – 1,530 MW. Himachal Pradesh's Nathpa Jhakri Dam (Sutlej river), with a capacity to generate 1,530 MW of electricity, ranks fourth in this list.
- Sardar Sarovar Dam – 1,450 MW. In fifth place is the Sardar Sarovar Dam, which has a capacity of 1,450MW and is operated by the Sardar Sarovar Narmada Nigam.

ਅਧਿਆਇ: 6

ਪ੍ਰਸ਼ਨ 1. ਕਾਲਰ ਦੇ ਮੁਤਾਬਿਕ ਕਾਮੇ/ਮਜ਼ਦੂਰ

- **ਲਾਲ ਕਾਲਰ ਕਾਮੇ:** ਕਿਸਾਨ।
 - **ਗਰੇਅ (ਸਲੇਟੀ)ਕਾਲਰ ਕਾਮੇ:** ਅੱਗ ਬੁਝਾਉਣ ਵਾਲੇ ਕਰਮਚਾਰੀ, ਪੁਲਿਸ ਅਫਸਰ, ਸਕਿਊਰਟੀ ਗਾਰਡ ਆਦਿ।
 - **ਸੰਤਰੀ ਕਾਲਰ ਕਾਮੇ:** ਕੈਚੀ।
 - **ਕਾਲਾ ਕਾਲਰ ਕਾਮੇ:** ਖਾਣਾਂ ਤੇ ਤੇਲ ਉਦਯੋਗ ਵਿੱਚ ਕਮਮ ਕਰਦੇ ਕਾਮੇ ਜਾਂ ਮਜ਼ਦੂਰ।
 - **ਗੁਲਾਬੀ ਕਾਲਰ ਕਾਮੇ:** ਉਹ ਨੌਕਰੀਆਂ ਜਿਨ੍ਹਾਂ ਵਿੱਚ ਆਮ ਤੌਰ ਤੇ ਔਰਤਾਂ ਕੰਮ ਕਰਦੀਆਂ ਮੰਨੀਆਂ ਜਾਂਦੀਆਂ ਹਨ, ਤੇ ਘੱਟ ਤਨਖਾਹ ਪ੍ਰਾਪਤ ਕਰਦੀਆਂ ਹਨ।
 - **ਸੁਨਿਹਿਰੀ ਕਾਲਰ ਕਾਮੇ:** ਅਪਣੇ ਕੰਮ ਵਿੱਚ ਕੁਸ਼ਲ ਚਾਰਟਡ ਅਕਾਊਂਟੈਂਟਸ, ਸਰਜਨ, ਡਾਕਟਰ, ਇੰਜੀਨੀਅਰ, ਵਕੀਲ ਆਦਿ ਜਿਨ੍ਹਾਂ ਦੀ ਤਨਖਾਹ ਜਾਂ ਕਮਾਈ ਬਹੁਤ ਜ਼ਿਆਦਾ ਹੁੰਦੀ ਹੈ।
- ਪ੍ਰਸ਼ਨ 2. ਪੰਜਾਬ ਦਾ ਫੂਡ ਪ੍ਰੋਸੈਸਿੰਗ ਉਦਯੋਗ:**

ਪੰਜਾਬ ਦਾ ਖੇਤੀ ਵਿੱਚ ਵਿਭਿੰਨਤਾ ਲਿਆਉਣ ਤੇ ਖੁਰਾਕ ਨਾਲ ਜੁੜੇ ਉਦਯੋਗਾਂ ਵਿੱਚ ਪੁੰਜੀ ਲਾਉਣ (ਨਿਵੇਸ਼) ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਦੇਸ਼ ਭਰ ਵਿੱਚ ਅਤੇ ਖਾਸਕਰ ਪੰਜਾਬ ਵਿੱਚ ਫੂਡ ਪ੍ਰੋਸੈਸਿੰਗ ਉਦਯੋਗ ਨੂੰ ਉਤਸ਼ਾਹਿਤ ਕੀਤਾ ਹੈ।

(1) ਪੰਜਾਬ ਵਿੱਚ 2762 ਕਰੋੜ ਰੁਪਏ ਦੀ ਲਾਗਤ ਨਾਲ 33 ਮੈਗਾ ਐਗਰੋ ਪ੍ਰੋਸੈਸਿੰਗ ਯੂਨਿਟ ਮਨਜ਼ੂਰ ਕੀਤੇ ਹਨ। ਇਸ ਦੇ ਨਾਲ ਹੀ 2680 ਕਰੋੜ ਰੁਪਏ ਦੀ ਲਾਗਤ ਨਾਲ 20 ਮੈਗਾ ਪ੍ਰੋਜੈਕਟ ਜਿਸ ਵਿੱਚ ਐਥਨੋਲ ਨਿਰਮਾਣ, ਸਿਹਤ ਵਧਾਉ ਖਾਣੇ ਬਣਾਉਣ ਦੇ ਕਾਰਖਾਨੇ, ਖੰਡ, ਬੱਚਿਆਂ ਦੇ ਖਾਣੇ ਆਦਿ ਦੇ 20 ਮੈਗਾ ਪ੍ਰੋਜੈਕਟ ਸ਼ਾਮਲ ਹਨ।

- ਗੁਣਿਆਂ ਅਤੇ ਫ਼ਰੀਦਾਂ :
- ਸੰਕੇਤਿਕ ਮਾਮੂਲਾਵਾਂ ਕਿਸੇ ਵੀ ਪ੍ਰਤੀ ਜ਼ਿੰਦਗੀ ਨੂੰ ਬਾਹਿਰ ਨੋਟ ਕੀਤੇ ਜਾਣ ਵਾਲੇ ਹੋਣਾ।
- ਸੰਕੇਤਿਕ ਮਾਮੂਲਾਵਾਂ ਕਿਸੇ ਵੀ ਪ੍ਰਤੀ ਜ਼ਿੰਦਗੀ ਨੂੰ ਬਾਹਿਰ ਨੋਟ ਕੀਤੇ ਜਾਣ ਵਾਲੇ ਹੋਣਾ।
- ਏਂਡੋਡ ਏਂਡੋਡ :
- ਯੂਨਿਟਿਵ ਏਂਡੋਡ ਉਨ੍ਹਾਂ ਵਿਖੇ ਪੈ ਰਿਹਾ ਹੋਵੇਗਾ ਜੇ ਕਿਸੇ ਵੀ ਵਰਤੋਂ ਕਿਸੇ ਵੀ ਵਰਤੋਂ ਨਾ ਹੋ।
- ਮਾਮੂਲੀ ਉਪਯੋਗ ਵਿਖੇ ਪੈ ਰਿਹਾ ਹੋਵੇਗਾ ਜੇ ਕਿਸੇ ਵੀ ਵਰਤੋਂ ਕਿਸੇ ਵੀ ਵਰਤੋਂ ਨਾ ਹੋ।
- ਏਂਡੋਡ ਏਂਡੋਡ :
- ਆਂਧਰੀ ਪ੍ਰਤੀ ਵਰਤੋਂ ਦੀ ਨਿਰਧਾਰਤ ਗਤੀਸ਼ੀਲ ਅਤੇ ਅਨਿਵਾਰੀ ਹੈ।
- ਵਰਤੋਂ ਦੀ ਨਿਰਧਾਰਤ ਗਤੀਸ਼ੀਲ ਅਤੇ ਅਨਿਵਾਰੀ ਹੈ।
- ਏਂਡੋਡ ਏਂਡੋਡ :
- ਭਾਰਤ ਦੀ ਜ਼ਰੂਰੀ ਪ੍ਰਤੀ ਵਰਤੋਂ ਦੀ ਨਿਰਧਾਰਤ ਗਤੀਸ਼ੀਲ ਅਤੇ ਅਨਿਵਾਰੀ ਹੈ।
- ਆਂਧਰੀ ਪ੍ਰਤੀ ਵਰਤੋਂ ਦੀ ਨਿਰਧਾਰਤ ਗਤੀਸ਼ੀਲ ਅਤੇ ਅਨਿਵਾਰੀ ਹੈ।
- ਏਂਡੋਡ ਏਂਡੋਡ :
- ਆਂਧਰੀ ਪ੍ਰਤੀ ਵਰਤੋਂ ਦੀ ਨਿਰਧਾਰਤ ਗਤੀਸ਼ੀਲ ਅਤੇ ਅਨਿਵਾਰੀ ਹੈ।
- ਆਂਧਰੀ ਪ੍ਰਤੀ ਵਰਤੋਂ ਦੀ ਨਿਰਧਾਰਤ ਗਤੀਸ਼ੀਲ ਅਤੇ ਅਨਿਵਾਰੀ ਹੈ।
- ਏਂਡੋਡ ਏਂਡੋਡ :
- ਆਂਧਰੀ ਪ੍ਰਤੀ ਵਰਤੋਂ ਦੀ ਨਿਰਧਾਰਤ ਗਤੀਸ਼ੀਲ ਅਤੇ ਅਨਿਵਾਰੀ ਹੈ।
- ਏਂਡੋਡ ਏਂਡੋਡ :
- ਆਂਧਰੀ ਪ੍ਰਤੀ ਵਰਤੋਂ ਦੀ ਨਿਰਧਾਰਤ ਗਤੀਸ਼ੀਲ ਅਤੇ ਅਨਿਵਾਰੀ ਹੈ।

PRODUCTION

- 2019 ਵਿੱਚ ਭਾਰਤ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਲੋਹਾ ਇਸਪਾਤ ਉਤਪਾਦਕ ਦੇਸ਼ ਬਣ ਗਿਆ ਹੈ।
- ਲੋਹਾ ਇਸਪਾਤ ਅਤੇ ਸਟੀਲ ਇੰਡੀਆਨ ਦਾ ਉਤਪਾਦਨ 82.68 ਮਲਿਲੋਨ ਟੋਨਸੋਡ ਟੋਟਉਲ ਡਨਿਸਿਹਦ ਸਟੈਟਲ ਅਤੇ 9.7 ਮਲਿਲੋਨ ਟੋਨਸੋਡ ਰਣਿ ਰਿਨ।
- ਭਾਰਤ ਦਾ ਬਹੁਤ ਲੋਹਾ ਅਤੇ ਇਸਪਾਤ ਦਾ ਉਤਪਾਦਨ ਕੱਚੇ ਲੋਹੇ (ਲੋਹਾ ਅਜਸਕ) ਤੋਂ ਹੁੰਦਾ ਹੈ।

ਅਧਿਆਇ-7

ਪ੍ਰਸ਼ਨ 1. ਸੜਕਾਂ ਦਾ ਵਰਗੀਕਰਨ

CLASSIFICATION OF ROADS:

- ❖ ਪ੍ਰਸ਼ਾਸਕੀ ਪ੍ਰਬੰਧ ਦੇ ਆਧਾਰ ਤੇ:
 - ❖ (i) ਪੇਂਡੂ ਸੜਕਾਂ (Rural Roads or Village Roads)
 - ❖ (ii) ਜ਼ਿਲ੍ਹਾ ਸੜਕਾਂ (District Roads)
 - ❖ (iii) ਸੂਬਾਈ ਮਾਰਗ (State Highways)
 - ❖ (iv) ਕੌਮੀ ਸ਼ਾਹ ਰਾਜ (National Highways)
 - ❖ (v) ਕੇਂਦ੍ਰੀ ਸ਼ਾਹ ਰਾਜ: (International Highways):
 - ❖ (i) ਪੇਂਡੂ ਸੜਕਾਂ (Rural Roads or Village Roads):



ਅਜਿਹੀ ਕਿਸਮ ਦੀਆਂ ਸੜਕਾਂ ਪਿੰਡਾਂ ਨੂੰ ਜ਼ਿਲ੍ਹਾ ਸੜਕਾਂ ਨਾਲ ਜੋੜਦੀਆਂ ਹਨ। ਪੇਂਡੂ ਸੜਕਾਂ ਆਮ ਤੌਰ 'ਤੇ ਸਮਤਲ 'ਤੇ ਸਥਾਈ ਨਹੀਂ ਹੁੰਦੀਆਂ ਤੇ ਮੋੜ-ਘੋੜ ਭਰੀਆਂ ਹੁੰਦੀਆਂ ਹਨ ਜਿਨ੍ਹਾਂ ਉਤੇ ਭਾਰੀ ਵਾਹਨ ਨਹੀਂ ਚਲਣੇ ਚਾਹਿਦੇ ਅਤੇ ਇਨ੍ਹਾਂ ਦੀ ਵਰਤੋਂ ਵੀ ਸੁੱਕੇ ਤੇ ਸਧਾਰਨ ਮੌਸਮ ਵਿੱਚ ਹੀ ਭਰਪੂਰ ਹੁੰਦੀ ਹੈ।

❖ (ii) **ਜ਼ਿਲ੍ਹਾ ਸੜਕਾਂ (District Roads):**

ਇਸ ਵੰਨਗੀ ਦੀਆਂ ਸੜਕਾਂ ਕਸਬਿਆਂ, ਵੱਡੇ ਪਿੰਡਾਂ ਤੇ ਜ਼ਿਲ੍ਹਾ ਕੇਂਦਰਾਂ ਨੂੰ ਆਪਸ ਵਿੱਚ ਜੋੜਦੀਆਂ ਹਨ। ਇਸ ਪੱਧਰ ਦੀਆਂ ਸੜਕਾਂ ਦਾ ਨਿਰਮਾਣ ਤੇ ਦੇਖ-ਰੇਖ ਜ਼ਿਲ੍ਹਾ ਪ੍ਰਸ਼ਾਸਨਾਂ ਤੇ ਰਾਜ (ਸੂਬੇ) ਦੇ ਲੋਕ ਨਿਰਮਾਣ ਤੇ ਦੇਖ-ਰੇਖ ਜ਼ਿਲ੍ਹਾ ਪ੍ਰਸ਼ਾਸਨਾਂ ਤੇ ਰਾਜ (ਸੂਬੇ) ਦੇ ਲੋਕ ਨਿਰਮਾਣ ਵਿਭਾਗ ਦੇ ਜਿੰਮੇ ਹੁੰਦਾ ਹੈ।

❖ (iii) **ਸੁਬਾਈ ਮਾਰਗ (State Highways):**



❖ ਕਿਸੇ ਵੀ ਸੂਬੇ (ਰਾਜ) ਵਿੱਚ ਵਪਾਰਕ ਤੇ ਭਾਰੀ ਯਾਤਰੀ ਆਵਾਜ਼ਾਈ ਇਸ ਪੱਧਰ ਦੀਆਂ ਸੜਕਾਂ ਰਾਹੀਂ ਹੁੰਦੀ ਹੈ। ਇਹ ਸੜਕਾਂ ਜੋ ਕਿ ਆਰਥਿਕ ਕਾਰਵਾਈ ਦੀ ਨਬਜ਼ ਮੰਨੀਆਂ ਜਾਂਦੀਆਂ ਹਨ, ਜ਼ਿਲ੍ਹਾ ਮੁੱਖ ਕੇਂਦਰਾਂ ਨੂੰ ਰਾਜਾਂ ਦੀਆਂ ਰਾਜਧਾਨੀਆਂ ਤੇ ਕੌਮੀ ਸ਼ਾਹਮਾਰਗਾਂ ਨਾਲ ਰਲਾਉਂਦੀਆਂ ਹਨ।



➤ (iv) **ਕੌਮੀ ਸ਼ਾਹ ਰਾਜ (National Highways):**



ਸਾਰੇ ਕੌਮੀ ਮਾਰਗਾਂ ਦਾ ਨਿਰਮਾਣ ਅਤੇ ਦੇਖ ਭਾਲ, ਭਾਰਤ ਦੀ ਕੇਂਦਰ ਸਰਕਾਰ ਕਰਦੀ ਹੈ। ਭਾਰਤੀ ਕੌਮੀ ਸ਼ਾਹ ਰਾਜ ਅਥਾਰਟੀ (NHAI) ਹੀ ਸਾਰੇ ਸ਼ਾਹਮਾਰਗਾਂ ਦੀ ਦੇਖ-ਰੇਖ ਕਰਨ ਲਈ ਜ਼ਿੰਮੇਵਾਰ ਹੈ। ਦੇਸ਼ ਦੇ ਸਾਰੇ ਕੋਨਿਆਂ ਤੱਕ ਫੈਲੀਆਂ ਇਸ ਵੰਨਗੀ ਦੀਆਂ ਸੜਕਾਂ ਰਾਜਾਂ ਦੀਆਂ ਰਾਜਧਾਨੀਆਂ, ਬੰਦਰਗਾਹਾਂ ਤੇ ਹੋਰ ਨਾਮਵਰ ਤੇ ਮਹੱਤਵਪੂਰਨ ਸ਼ਹਿਰਾਂ ਨੂੰ ਆਪਸ ਵਿੱਚ ਮਿਲਾਉਂਦੀਆਂ ਹਨ।

(v) **ਕੌਮਾਂਤਰੀ ਸ਼ਾਹ ਰਾਜ:(International Highways):**



ਇਹ ਮਾਰਗ ਜੋ ਵੱਖੋ-ਵੱਖ ਦੇਸ਼ਾਂ ਦੇ ਇਲਾਕਿਆਂ ਨੂੰ ਆਪਸ ਵਿੱਚ ਜੋੜਦੇ ਹਨ। ਦੇਸ਼ ਵਿੱਚ ਆਵਾਜਾਈ ਦਾ ਤੇਜ਼ ਵਹਾਅ ਸੰਭਵ ਬਨਾਉਣ ਲਈ 'ਐਕਸਪ੍ਰੈਸ ਹਾਈਵੇਜ਼' ਨਾਮ ਹੇਠ ਵੀ ਸ਼ਾਹ ਰਾਹਾਂ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਨਾਲ ਕਈ ਸਥਾਨਾਂ ਵਿਚਾਲੇ ਯਾਤਰਾ ਵਿੱਚ ਸਮੇਂ ਦੀ ਬਹੁਤ ਬੱਚਤ ਹੋਣ ਲੱਗ ਪਈ ਹੈ। ਜਿਵੇਂ 'ਦਿ ਯਮੁਨਾ ਐਕਸਪ੍ਰੈਸ ਹਾਈਵੇਜ਼' ਜੋ ਕਿ ਗ੍ਰੇਟਰ ਨੋਇਡਾ ਤੇ ਆਗਰਾ ਵਿਚਾਲੇ ਹੈ।



ਪ੍ਰਸ਼ਨ 2. ਭਾਰਤ ਦੇ ਲੋਹਾ ਇਸਪਾਤ ਉਦਯੋਗ ਦੀਆਂ ਸਮੱਸਿਆਵਾਂ

- ❖ ਸਸਤੀ ਦਰਾਮਦ (Cheap Imports)
- ❖ ਕੱਚੇ ਮਾਲ ਦੀ ਸਮੱਸਿਆ: (Raw material problems)
- ❖ ਲਚਕਦਾਰ ਸਰਕਾਰੀ ਨੀਤੀਆਂ: (Flexible government policies)
- ❖ ਨਿਮਨ ਪੱਧਰੀ ਉਤਪਾਦਨ:

 - ❖ (Low level production)
 - ❖ ਪਣ-ਬਿਜਲੀ ਅਤੇ ਹੋਰ ਊਰਜਾ ਦੇ ਸਾਧਨਾਂ ਦੀ ਕਮੀ:
 - ❖ (Lack of hydropower and other energy sources)
 - ❖ ਪੂੰਜੀ ਦੀ ਕਮੀ: (Lack of capital)
 - ❖ ਸਮੱਗਰਿਆ ਦੀ ਪੂਰਣ ਵਰਤੋਂ ਨਾ ਹੋਣਾ:
 - ❖ (Not making full use of capacity)
 - ❖ ਪੂਰਾਣੀ ਮਸ਼ੀਨਰੀ: (Old machinery)
 - ❖ ਸਿਖਿਅਤ ਮਜ਼ਦੂਰਾਂ ਦੀ ਕਮੀ: (Lack of trained laborers)
 - ❖ ਪੂਰਾਣੀ ਤਕਨੀਕ: (Old technique)

ਪ੍ਰਸ਼ਨ 3. ਭਾਰਤ ਵਿੱਚ ਪੈਟਰੋਕੈਮੀਕਲ ਉਦਯੋਗ:

- ❖ ਬਰੋਨੀ ਰਿਫਾਇਨਰੀ-ਬਿਹਾਰ
- ❖ ਹਲਦੀਆ ਰਿਫਾਇਨਰੀ-ਪੱਛਮੀ ਬੰਗਾਲ

- ❖ ਮਥੁਰਾ ਰਿਫਾਇਨਰੀ-ਉਤਰ ਪ੍ਰਦੇਸ਼
- ❖ ਪਾਣੀਪਟ ਰਿਫਾਇਨਰੀ-ਹਰਿਆਣਾ
- ❖ ਡਿਗਬੋਈ ਰਿਫਾਇਨਰੀ-ਆਸਾਮ
- ❖ ਬੌਂਗਾਇ ਗਾਓ ਰਿਫਾਇਨਰੀ-ਆਸਾਮ
- ❖ ਗੁਵਾਹਾਟੀ ਰਿਫਾਇਨਰੀ-ਆਸਾਮ
- ❖ ਪਾਰਾਦੀਪ ਰਿਫਾਇਨਰੀ-ਉਡੀਸ਼ਾ
- ❖ ਵਿਸ਼ਾਖਾਪਟਨਮ ਰਿਫਾਇਨਰੀ-ਅੰਧਰਾ ਪ੍ਰਦੇਸ਼
- ❖ ਗੁਰੂ ਗੋਬਿੰਦ ਸਿੰਘ ਰਿਫਾਇਨਰੀ-ਪੰਜਾਬ
- ❖ ਕੋਚੀ ਰਿਫਾਇਨਰੀ-ਕੇਰਲ
- ❖ ਬੀਨਾ ਰਿਫਾਇਨਰੀ-ਮੱਧ ਪ੍ਰਦੇਸ਼
- ❖ ਨਾਗਪਟਨਮ ਰਿਫਾਇਨਰੀ-ਤਾਮਿਲਨਾਡੂ
- ❖ ਨੁਮਾਲੀਗੜ੍ਹ ਰਿਫਾਇਨਰੀ-ਆਸਾਮ
- ❖ ਟਾਟੀਪਾਕਾ ਰਿਫਾਇਨਰੀ-ਅੰਧਰਾ ਪ੍ਰਦੇਸ਼
- ❖ ਮੈਂਗਲੋਰ ਰਿਫਾਇਨਰੀ ਐਂਡ ਪੈਟਰੋਕੈਮੀਕਲ-ਕਰਨਾਟਕ ਜਾਮਨਗਰ ਰਿਫਾਇਨਰੀ-ਗੁਜਰਾਤ
- ❖ ਐਸਾਰ ਰਿਫਾਇਨਰੀ-ਗੁਜਰਾਤ

ਪ੍ਰਸ਼ਨ 4. ਉਦਯੋਗਿਕ/ਆਰਥਿਕ ਗਲਿਆਰੇ:

Industrial/ Economic Corridors

ਸਨਾਤਨੀ ਗਲਿਆਰੇ ਤੋਂ ਭਾਵ ਉਸ ਭੂਗੋਲਿਕ ਖੇਤਰ ਤੋਂ ਹੈ, ਜਿਸ ਵਿੱਚ ਸਨਾਤਨੀ (ਉਦਯੋਗਾਂ) ਦੇ ਵਿਕਾਸ ਲਈ ਹਰ ਸੰਭਵ ਬੁਨਿਆਦੀ ਢਾਂਚੇ ਮੁਹੱਈਆ ਕਰਵਾਏ ਜਾਂਦੇ ਹਨ।

1. ਦਿੱਲੀ ਮੁੰਬਈ ਉਦਯੋਗਿਕ ਕਾਰੀਡੋਰ (DMIC):

ਛੇ ਰਾਜਾਂ ਵਿੱਚ ਫੈਲਿਆ ਇਹ ਯੋਜਨਾਬੱਧ ਸਨਾਤਨੀ ਗਲਿਆਰਾ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਆਰਥਿਕ ਰਾਜਧਾਨੀ ਮੁੰਬਈ ਤੱਕ, 1500 ਕਿਲੋਮੀਟਰ ਲੰਬਾ ਹੈ। ਇਸ ਗਲਿਆਰਾ ਅਧੀਨ ਮਹਾਰਾਸ਼ਟਰ, ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਅਤੇ ਉਤਰ ਪ੍ਰਦੇਸ਼ ਆਉਂਦੇ ਹਨ।




2. ਚੇਨੈਲੀ-ਬੰਗਲੋਰ ਉਦਯੋਗਿਕ ਕਾਰੀਡੋਰ (CBIC):

ਚੇਨੈਲੀ-ਬੰਗਲੋਰ ਸਨਾਤਨੀ ਗਲਿਆਰਾ ਪ੍ਰੋਜੈਕਟ ਭਾਰਤ ਸਰਕਾਰ ਦਾ ਵਿਸ਼ਾਲ, ਬੁਨਿਆਦੀ ਢਾਂਚੇ ਮੁਹੱਈਆ ਕਰਵਾਉਣ ਵਾਲਾ ਪ੍ਰੋਜੈਕਟ ਹੈ। ਜੋ ਨਿਰਮਾਣ ਅਧੀਨ ਹੈ। ਇਹ ਚੇਨੈਲੀ, ਸ਼੍ਰੀਪੇਰੰਬੂਰ, ਪੁਨਾਂਪੰਬੰਗਲ, ਰਾਣੀਪੇਟ, ਚਿੱਤੂਰ, ਬੈਂਗਾਂਰੂਪੇਲਮ, ਪਾਲਮਾਨੇਰ, ਬਾਂਗਰਪੇਟ, ਹੋਸਕੋਟੇ, ਤੇ ਬੈਂਗਲੂਰੂ ਸ਼ਹਿਰਾਂ ਨੂੰ ਛੂਹੰਦਾ ਗਲਿਆਰਾ ਹੋਵੇਗਾ ਤੇ ਇਸ ਗਲਿਆਰੇ ਦੇ ਬਣਨ ਨਾਲ ਦੱਖਣੀ ਭਾਰਤ ਦਾ ਵਿਕਾਸ ਹੋਣ ਤੋਂ ਇਲਾਵਾ ਚੇਨੈਲੀ ਤੇ ਇਨੋਂ

ਬੰਦਰਗਾਹਾਂ ਤੋਂ ਪੂਰਬੀ ਏਸ਼ੀਆ ਵੱਲ ਨਾਲ ਵਪਾਰ ਦੀਆਂ ਸੰਭਾਵਨਾਵਾਂ ਵਧਣਗੀਆਂ।




3. ਮੁੰਬਈ-ਬੰਗਲੋਰ ਆਰਥਿਕ ਕਾਰੀਡੋਰ(BMEC): ਮਾਸਟਰ ਪਲੈਨਿੰਗ ਲਈ ਦੋ ਨੋਡਲ (ਸ਼ਹਿਰਾਂ) ਦੀ ਸ਼ਨਾਖਤ ਕੀਤੀ ਗਈ ਹੈ। ਆਰਥਿਕ ਰਾਜਧਾਨੀ ਮੁੰਬਈ ਤੇ ਕਰਨਾਟਕ ਦੀ ਰਾਜਧਾਨੀ ਬੰਗਲੂਰੂ ਵਿਚਾਲੇ ਫੈਲਿਆ ਹੋਇਆ ਹੈ। ਇਹ ਗਲਿਆਰਾ ਮਹਾਰਾਸ਼ਟਰ ਦੇ ਕਰਨਾਟਕ ਰਾਜਾਂ ਵਿੱਚ ਆਪਣੇ ਫੈਲਾਅ ਦੌਰਾਨ ਚਿੱਤਰਦੁਰਗ, ਹੁਬੱਲੀ-ਧਾਰਵਾੜ, ਬੇਲਗਾਮ, ਸੋਲਾਪੁਰ, ਸਾਂਗਲੀ ਸਤਾਰਾ ਤੇ ਪੁਣੇ ਆਦਿ ਪ੍ਰਮੁੱਖ ਸ਼ਹਿਰਾਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੋਇਆ ਇਹ 1,43,000 ਵਰਗ ਕਿਲੋਮੀਟਰ ਰਕਬੇ ਵਿੱਚ ਪਸ਼ਿਆ 1000 ਕਿਲੋਮੀਟਰ ਲੰਬਾ ਖੇਤਰ ਹੈ।



4. ਵਿਸ਼ਾਖਾਪਟਨਮ-ਚੇਨੱਈ ਸਨਾਤੀ ਕਾਰੀਡੋਰ(VCIC):

ਇਸ ਗਲਿਆਰੇ ਨੂੰ ਵਿਜ਼ਾਗ-ਚੇਨੱਈ ਸਨਾਤੀ ਗਲਿਆਰਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪੂਰਬੀ ਤੱਟ ਆਰਥਿਕ ਗਲਿਆਰੇ (East Coast Economic Corridor) ਦਾ ਹਿੱਸਤ ਹੈ। ਸੁਨਹਿਰੀ ਚਤੁਰਬੂਜ ਨਾਲ ਜੁੜਿਆ ਹੋਣਤੋਂ ਇਲਾਵਾ ਭਾਰਤ ਦੀ 'ਪੂਰਬੀ ਵੱਲ ਧਿਆਨ ਧਰੋ' (Act East Policy) ਤੇ 'ਮੇਕ ਇੰਨ ਇੰਡੀਆ' ਪ੍ਰੋਗਰਾਮ ਨੂੰ ਵਧਾਉਣ ਵਿੱਚ ਬਹੁਤ ਮਦਦ ਕਰੇਗਾ।



5. ਅੰਮ੍ਰਿਤਸਰ-ਕੋਲਕਾਤਾ ਸਨਾਤੀ ਕਾਰੀਡੋਰ(AKIC): ਇਸ ਗਲਿਆਰਾ ਅੰਮ੍ਰਿਤਸਰ-ਦਿੱਲੀ ਕੋਲਕਾਤਾ ਸ਼ਹਿਰਾਂ ਨਾਲ ਜੁੜਿਆ ਹੋਇਆ ਹੈ। ਇਹ ਭਾਰਤ ਦੇ ਸੱਤ ਰਾਜਾਂ ਵਿੱਚੋਂ ਲੰਘਦਾ ਹੈ ਅਤੇ ਇਸ ਪ੍ਰੋਜੈਕਟ ਨਾਲ ਜੁੜੇ 7 ਰਾਜਾਂ ਦੇ ਵੱਡੇ 20 ਸਨਾਤੀ ਸ਼ਹਿਰਾਂ ਨੂੰ ਫਾਇਦਾ ਹੋਵੇਗਾ।



6. ਵਡਾਰੇਊ-ਨਿੱਜਾਮਾਪਟਨਮ ਸਨਾਤੀ ਕਾਰੀਡੋਰ(VANPIC):

ਵਡਾਰੇਊ-ਨਿੱਜਾਮਾਪਟਨਮ ਸਨਾਤੀ ਕਾਰੀਡੋਰ ਅੰਧਰਾ ਪ੍ਰਦੇਸ਼ ਦੇ ਗੁੰਡੂਰ ਤੇ ਪ੍ਰਾਕਾਸਮ ਜ਼ਿਲ੍ਹਿਆਂ ਨਾਲ ਜੁੜਿਆ ਹੈ। ਇਹ ਕਾਰੀਡੋਰ 13000 ਏਕੜ ਦੇ ਰਕਬੇ ਵਿੱਚ ਫੈਲਿਆ ਹੋਇਆ ਹੈ।

7. ਉਧਾਣਾ-ਪਾਲਸਾਣਾ ਸਨਾਤੀ ਕਾਰੀਡੋਰ (VANPIC): ਉਧਾਣਾ (ਗੁਜਰਾਤ)-ਪਾਲਸਾਣਾ(ਰਾਜਸਥਾਨ), ਜ਼ਿਲ੍ਹਾ ਸੀਕਰ ਸਨਾਤੀ ਕਾਰੀਡੋਰ ਵਿੱਚ 1000 ਦੇ ਕਰੀਬ ਸਨਾਤੀ ਇਕਾਈਆਂ ਹਨ ਜਿਸ ਵਿੱਚ ਧਾਰਾਂ ਨਾਲ ਜੁੜੇ ਉਦਯੋਗ, ਸੂਤੀ

ਕੱਪੜਾ, ਦਵਾਈਆਂ, ਪਲਾਸਟਿਕ ਤੇ ਰਾਸਾਈਨ ਉਦਯੋਗ ਸ਼ਾਮਲ ਹਨ, ਇਲਾਕੇ ਦੀ ਇਹ ਸਨਅਤੀ ਪੱਟੀ 32 ਕਿਲੋਮੀਟਰ ਲੰਬੀ ਹੈ, ਤੇ ਏਸ਼ੀਆ ਦੇ ਸਭ ਤੋਂ ਵੱਧ ਕੰਮਕਾਜ਼ੀ ਸਨਅਤੀ ਖਿੱਤੀਆ ਵਿੱਚੋਂ ਇਕ ਹੈ।

ਪ੍ਰਸ਼ਨ 5. ਨਿਰਮਾਣ ਤੇ ਉਦਯੋਗ (Manufacturing & Industries)

ਛੁਟਕਲ ਉਦਯੋਗ

(Miscellaneous Industries)

(ਅ) **ਪੇਡੂ ਉਦਯੋਗ (Village Industries):** ਉਹ ਉਦਯੋਗ ਜੋ ਕਿ ਪਿੰਡਾਂ ਵਿੱਚ ਸਥਿਤ ਹੁੰਦੇ ਹਨ ਤੇ ਪਿੰਡ ਦੀਆਂ ਸਥਾਨਕ ਜ਼ਰੂਰਤਾਂ ਨੂੰ ਪੂਰਿਆਂ ਕਰਦੇ ਹਨ ਜਿਵੇਂ ਆਟਾ ਚੱਕੀਆਂ, ਕੋਹਲੂ ਅਤੇ ਰੂੰ-ਪੇੰਜੇ ਆਦਿ।

(ਥ) **(ਅ) ਘਰੋਗੀ ਉਦਯੋਗ (Cottage Industries):** ਉਹ ਉਦਯੋਗ, ਜਿਨ੍ਹਾਂ ਵਿੱਚ ਸ਼ਿਲਪਕਾਰ ਆਪਣੇ ਘਰ ਵਿੱਚ ਹੀ ਲੱਕੜ, ਬਾਂਸ, ਪਿੱਤਲ ਜਾਂ ਪੱਥਰਾਂ ਨੂੰ ਤਰਾਸ ਕੇ ਸੰਾਨ ਬਣਾਉਂਦੇ ਹਨ। ਜਿਵੇਂ ਖਾਦੀ, ਹਸਤਕਰਤਾ ਅਤੇ ਚਮੜੇ ਦੇ ਸਮਾਨ ਦਾ ਉਦਯੋਗ।

(ਦ) **ਉਪਭੋਗਤਾ ਵਸਤੂਆਂ ਦੇ ਉਦਯੋਗ (Consumer Goods Industries):**

ਉਪਭੋਗਤਾ ਉਦਯੋਗ ਕੌਂਚੇ ਮਾਲ ਨੂੰ ਤਿਆਰ ਕਰਕੇ ਸਿੱਖੇ ਉਪਭੋਗਤਾਵਾਂ ਤੱਕ ਪਹੁੰਚਾ ਦਿੰਦੇ ਹਨ। ਜਿਵੇਂ ਕਪੜਾ, ਬੇਕਰੀਆਂ ਅਤੇ ਸੱਕਰ ਆਦਿ।

(ੜ) **ਸਹਾਇਕ ਉਦਯੋਗ (Ancillary Industries):** ਸਹਾਇਕ ਉਦਯੋਗ ਵਿੱਚ ਛੋਟ ਪੁਰਜੇ 'ਤੇ ਹੋਰ ਸਮਾਨ ਬਣਦਾ ਹੈ, ਜੋ ਕਿ ਵੱਡੇ ਉਦਯੋਗਾਂ ਵਿੱਚ ਵਰਤੋਂ ਲਿਆਦਾਂ ਜਾਂਦਾ ਹੈ ਜਿਵੇਂ ਟੱਰਕ, ਬੱਸਾਂ, ਰੋਲ ਇੰਜਣ, ਟਰੈਕਟਰ ਆਦਿ ਵਿੱਚ ਵਰਤੇ ਜਾਣ ਵਾਲੇ ਪੁਰਜੇ।

(ਹ) **ਬੁਨਿਆਦੀ ਉਦਯੋਗ (Basic Industries):** ਉਹ ਉਦਯੋਗ ਜੋ ਨਿਰਮਾਣ ਪ੍ਰਕਿਰਿਆ ਲਈ ਬਹੁਤ ਸਾਰੇ ਦੂਸਰੇ ਉਦਯੋਗਾਂ 'ਤੇ ਨਿਰਭਰ ਹੁੰਦੇ ਹਨ। ਜਿਵੇਂ ਬਿਜਲੀ ਬਣਾਉਣ, ਲੋਹਾ ਇਸਪਾਤ ਉਦਯੋਗ।

(ਕ) **ਪੂੰਜੀ- ਪ੍ਰਧਾਨ ਉਦਯੋਗ (Investment Oriented Industries):** ਉਹ ਉਦਯੋਗ ਹੁੰਦੇ ਹਨ, ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਪੈਸੇ ਦੇ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ ਜਿਵੇਂ, ਲੋਹਾ ਅਤੇ ਇਸਪਾਤ, ਸੀਮਿੰਟ ਉਦਯੋਗ।

(ਖ) **ਮਜ਼ਦੂਰ-ਪ੍ਰਧਾਨ ਉਦਯੋਗ (Labour Oriented Industries):** ਇਹਨਾਂ ਉਦਯੋਗਾਂ ਵਿੱਚ ਬਹੁਤ ਜ਼ਿਆਦਾ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਜੁੱਤੀ ਅਤੇ ਬੀੜੀ ਉਦਯੋਗ।

ਪ੍ਰਸ਼ਨ 6. ਸੂਤੀ ਕੱਪੜਾ ਉਦਯੋਗ

ਭਾਰਤੀ ਸੂਤੀ ਕੱਪੜਾ ਉਦਯੋਗ ਦੇਸ਼ ਦੇ ਕੁੱਲ ਉਦਯੋਗਿਕ ਉਤਪਾਦਨ ਦਾ 14%, ਕੁੱਲ ਘਰੇਲੂ ਉਤਪਾਦਨ ਦਾ 4% ਤੇ ਕੁੱਲ ਬਰਾਮਦਾਂ (ਨਿਰਯਾਤ) ਦੀ 11 % ਕਮਾਈ ਕਰਨ ਵਾਲਾ ਉਦਯੋਗ ਹੈ।

- ਖੇਤੀ ਤੋਂ ਬਾਅਦ ਦੂਜਾ ਸਭ ਤੋਂ ਵੱਡਾ ਰੋਜ਼ਗਾਰ ਮੁਹੱਈਆ ਕਰਵਾਉਣ ਵਾਲਾ ਉਦਯੋਗ ਹੈ।
- **ਕੋਟਨ ਕਾਰਪੋਰੇਸ਼ਨ ਆਫ ਇੰਡੀਆ:** 2016-17 ਵਿੱਚ ਕਪਾਹ ਦਾ ਉਤਪਾਦਨ 351 ਲੱਖ ਗੰਢਾਂ ਹੋਇਆ।
- (ਇਕ ਗੰਢ=170 ਕਿਲੋਗ੍ਰਾਮ)।

ਸੂਤੀ ਕੱਪੜਾ ਮਿਲਾਂ ਦਾ ਵਰਗੀਕਰਨ:

- ਕਤਾਈ ਮਿਲਾਂ
- ਬੁਣਾਈ ਮਿਲਾਂ
- ਧਾਗਾ ਤੇ ਕੱਪੜਾ ਮਿਲਾਂ

(1) ਕਤਾਈ ਮਿਲਾਂ:

- ਇਸ ਦੇ ਦੋ ਭਾਗ ਹਨ।
- ਹੱਥ ਖੱਡੀ-12.3 ਪ੍ਰਤੀਸਤ।

- ਬਿਜਲੀ ਨਾਲ ਚਲਣ ਵਾਲੀਆਂ ਕਤਾਈ ਮਸ਼ੀਨਾਂ-84.4 ਪ੍ਰਤੀਸਤ।
- ਕੁੱਲ ਉਦਯੋਗਿਕ ਪੁੰਜੀ ਦਾ 16 ਤੋਂ 20 % ਦੇ ਕਰੀਬ ਮਜ਼ਦੂਰ ਸੂਤੀ ਕੱਪੜਾ ਉਦਯੋਗ ਵਿੱਚ ਕੰਮ ਕਰਦੇ ਹਨ।

ਸੂਤੀ ਕੱਪੜਾ ਉਦਯੋਗ ਦੀ ਖੇਤਰੀ ਵੰਡ:

ਪੱਛਮੀ ਖੇਤਰ:

ਮਹਾਰਾਸਟਰ ਵਿੱਚ ਮੁੰਬਈ ਅਤੇ ਗੁਜਰਾਤ ਵਿੱਚ ਅਹਿਮਦਾਬਾਦ।

ਅਹਿਮਦਾਬਾਦ ਨੂੰ 'ਭਾਰਤ ਦਾ ਮਾਨਚੈਸਟਰ' ਵੀ ਕਿਹਾ ਜਾਂਦਾ ਹੈ।

ਸੂਤੀ ਕੱਪੜਾ ਉਦਯੋਗ ਦੇ ਵਧਣ-ਫੁੱਲਣ ਦੇ ਮੁੱਖ ਕਾਰਨ ਹਨ।

- ਮਹਾਰਾਸਟਰ ਅਤੇ ਗੁਜਰਾਤ ਵਿੱਚ ਕਾਲੀ ਮਿੱਟੀ ਦਾ ਹੋਣਾ।
- ਪਣ ਬਿਜਲੀ ਦਾ ਹੋਣਾ।
- ਮੁੰਬਈ ਤੇ ਕਾਂਡਲਾ ਬੰਦਰਗਾਹਾਂ ਕਾਰਨ ਵਪਾਰ ਦੀ ਸਹੂਲਤ ਦਾ ਹੋਣਾ।
- ਨਮੀ ਵਾਲੀ ਜਲਵਾਯੂ ਦਾ ਹੋਣਾ।
- ਕੋਂਕਣ, ਸਤਾਰਾ, ਲਾਪੁਰ ਤੇ ਹੋਰ ਇਲਾਕਿਆਂ ਵਿੱਚੋਂ ਸਥਾਨਕ ਕੁਸ਼ਲ ਤੇ ਸਸਤੇ ਮਜ਼ਦੂਰ ਮਿੱਲਨਾ।


ਦੱਖਣੀ ਖੇਤਰ: ਤਾਮਿਲਨਾਡੂ, ਕੇਰਲ, ਕਰਨਾਟਕ ਅਤੇ ਆਂਧਰਾ ਪ੍ਰਦੇਸ਼।

- ਸਭ ਤੋਂ ਵੱਡਾ ਸੂਤੀ ਕੱਪੜਾ ਉਦਯੋਗ ਦਾ ਕੇਂਦਰ; ਕੋਇਂਬਟੂਰ
- ਸਨਅਤੀ ਵਿਕਾਸ ਦੇ ਮੁੱਖ ਕਾਰਨ ਹਨ।
- ਜਲ ਬਿਜਲੀ ਦੀ ਉਪਲਬੱਧਤਾ ਦੀ ਸੰਭਾਵਨਾ।
- ਵਧੀਆ ਆਵਾਜਾਈ ਦਾ ਪ੍ਰਬੰਧ।
- ਕੋਚੀ, ਚੇਨਈ ਤੇ ਤੂਤੀਕੋਰਿਨ ਬੰਦਰਗਾਹਾਂ ਦਾ ਹੋਣਾ।
- ਗਰਮ ਅਤੇ ਨਮੀ ਵਾਲੀ ਜਲਵਾਯੂ ਦਾ ਹੋਣਾ।

ਪ੍ਰਸ਼ਨ 7. ਤੀਸਰੇ ਦੌਰ ਦਾ ਖੇਤਰ ਜਾਂ ਸੇਵਾ ਖੇਤਰ: Tertiary Sector or Service Sector:

ਤੀਸਰੀ ਸ਼੍ਰੇਣੀ ਜਾਂ ਤੀਸਰੇ ਦੌਰ ਦਾ ਖੇਤਰ ਜਾਂ ਸੇਵਾ ਖੇਤਰ ਅਰਥਵਿਵਸਥਾ ਦੇ ਪਹਿਲੀ ਸ਼੍ਰੇਣੀ (ਖੇਤੀਬਾੜੀ) ਤੇ ਦੂਜੀ ਸ਼੍ਰੇਣੀ (ਉਦਯੋਗ) ਤੋਂ ਬਾਅਦ ਅਗਲਾ ਮਹੱਤਵਪੂਰਨ ਖੇਤਰ ਹੈ। ਇਸ ਖੇਤਰ ਵਿੱਚ ਗਿਆਨ ਤੇ ਜਾਣਕਾਰੀ ਦਾ ਆਦਾਨ ਪ੍ਰਦਾਨ ਕਰਕੇ ਉਤਪਾਦਕਤਾ ਤੇ ਪ੍ਰਦਰਸ਼ਨ ਵਿੱਚ ਸੁਧਾਰ ਆਉਂਦਾ ਹੈ। ਇਸ ਖੇਤਰ ਵਿੱਚ ਸੇਵਾਵਾਂ ਦਾ ਪ੍ਰਯੋਗ ਹੁੰਦਾ ਹੈ

ਤੀਸਰੀ ਸ਼੍ਰੇਣੀ ਜਾਂ ਤੀਸਰੇ ਦੌਰ ਦਾ ਖੇਤਰ ਜਿਵੇਂ-ਮਨੋਰੰਜਨ, ਸਰਕਾਰੀ ਸੇਵਾਵਾਂ, ਟੈਲੀਕੋਮ, ਦੂਰ ਸੰਚਾਰ, ਪ੍ਰਾਹੁਣਾਚਾਰੀ ਉਦਯੋਗ/ਟੂਰਿਜ਼ਮ, ਮੀਡੀਆ, ਸਿਹਤ ਸੰਭਾਲ, ਸੁਚਨਾ ਤਕਨੀਕੀ, ਕੁੜਾ ਸਭਾਲ, ਰਿਟੋਲ (ਪ੍ਰਚੂਨ) ਵਿਕਰੀ, ਸਲਾਹ, ਅਚੱਲ ਜਾਇਦਾਦ, ਸਿਖਿਆ, ਬੀਮਾ, ਬੈਂਕਿੰਗ ਸੇਵਾਵਾਂ, ਨਿਵੇਸ਼, ਲੋਖਾ ਸੇਵਾਵਾਂ, ਵਕੀਲਾਂ ਦੀ ਸਲਾਹ ਆਦਿ ਸ਼ਾਮਲ ਹਨ।



ਕ੍ਰਾਟਰਨੇਰੀ ਖੇਤਰ ਜਾਂ ਚੌਥੇ ਦੌਰ (ਸ਼੍ਰੇਣੀ) ਦਾ ਖੇਤਰ: (Quaternary Sector):

ਚੌਥੇ ਦੌਰ (ਸ਼੍ਰੇਣੀ) ਦਾ ਖੇਤਰ ਗਿਆਨ ਤੇ ਮੁਹਾਰਤ (ਕੌਸਲ) ਉਤੇ ਆਦਾਰਤ ਹੁੰਦਾ ਹੈ। ਇਸ ਵਿੱਚ ਵਿਦਵਾਨ, ਚਿੰਤਕ ਤੇ ਬੁੱਧੀਜੀਵੀ ਉਦਯੋਗ ਜੋ ਕਿ ਜਾਣਕਾਰੀ ਪ੍ਰਦਾਨ ਕਰਨ ਹਿੱਤ ਕੰਪਿਊਟਰ ਤੇ ਆਈ.ਸੀ.ਟੀ. (ਜਾਣਕਾਰੀ, ਸੰਚਾਰ ਤਕਨੀਕ) ਸਲਾਹ, ਖੋਜ(ਖਾਸ ਕਰਕ ਵਿਗਿਆਨ ਦੇ ਖੇਤਰ ਵਿੱਚ) ਦੀ ਵਰਤੋਂ ਕਰਦਾ ਹੈ, ਸਮੇਤ ਯੂਨੀਵਰਸਿਟੀਆਂ ਅਗਿਆਨ ਆਉਂਦੇ ਹਨ।

Quaternary Sector

- The **quaternary sector of the economy** is a way to describe a knowledge based-part of the economy - which typically includes information services such as **Information Technology, research and development.**

Information Technology




Research & Development



ਪੰਜਵਾਂ ਖੇਤਰ (Quinary sector):


ਪੰਜਵਾਂ ਖੇਤਰ ਦੇਸ ਦੀ ਆਰਥਿਕਤਾ ਦਾ ਸਿਖਰਤਾ ਖੇਤਰ ਹੁੰਦਾ ਹੈ ਜਿੱਥੇ ਸਿਖਰਲੇ ਪੱਧਰ ਦੇ ਲੋਕ ਉਦਯੋਗ, ਕਾਰੋਬਾਰ, ਸਿਖਿਆ ਮੀਡੀਆ ਉਤੇ ਗੈਰ ਸਰਕਾਰੀ ਸੰਗठਨਾਂ ਦੀ ਕਾਰਜਸ਼ੈਲੀ ਬਾਰੇ ਅਖੀਰੀ ਫੈਸਲੇ ਕਰਦੇ ਹਨ।



ਪ੍ਰਸ਼ਨ 7 ਉੱਤਰ-ਦੱਖਣ ਤੇ ਪੂਰਬ-ਪੱਛਮ ਗਲਿਆਰਾ ਪ੍ਰੋਜੈਕਟ:

North-South and East-West Corridor Project

- ਇਸ ਯੋਜਨਾ ਦਾ ਮਨੋਰਥ ਦੇਸ਼ ਦੇ ਹਰ ਕੋਨੇ ਤੱਕ ਵਧੀਆ ਸੜਕ ਮਾਰਗਾਂ ਦਾ ਜਾਲ ਵਿਛਾਉਣ ਦਾ ਹੈ।
- ਦੇਸ਼ ਦੀ ਇਸ ਪ੍ਰਮੁੱਖ ਯੋਜਨਾ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਦੇ ਸਪੁਰਦ ਕੀਤੀ ਗਈ ਹੈ ਜੋ ਕਿ ਕੇਂਦਰੀ ਸੜਕੀ ਆਵਾਜਾਈ ਤੇ ਸ਼ਾਹ ਰਾਹ ਮੰਤਰਾਲੇ ਅਧੀਨ ਕੰਮ ਕਰਦੀ ਹੈ।




- ਇਸ ਪ੍ਰੈਜ਼ੈਕਟ ਦਾ ਟੀਚਾ ਚਾਰ ਤੇ ਛੇ ਮਾਰਗੀ, ਕੁੱਲ 7300 ਕਿਲੋਮੀਟਰ ਲੰਬੀਆਂ ਸੜਕਾਂ ਦੇ ਨਿਰਮਾਣ ਦਾ ਸੀ ਜੋ ਉਤਰ ਤੋਂ ਦੱਖਣ ਵੱਲ ਸ਼੍ਰੀਨਗਰ ਤੇ ਕੰਨਿਆ ਕੁਮਾਰੀ ਅਤੇ ਪੂਰਬ ਤੋਂ ਪੱਛਮ ਵੱਲ ਪੋਰਬੰਦਰ ਤੋਂ ਸਿਲਚਰ ਤੱਕ ਉਸਾਰੀਆਂ ਜਾਣੀਆਂ ਹਨ।
- ਉਤਰ-ਦੱਖਣ ਗਲਿਆਰਾ ਜੋ ਕਿ ਸ਼੍ਰੀਨਗਰ (ਜੰਮੂ-ਕਸ਼ਮੀਰ) ਤੋਂ ਕੰਨਿਆਕੁਮਾਰੀ (ਤਾਮਿਲਨਾਡੂ) ਤੱਕ ਹੈ, ਦੀ ਲੰਬਾਈ 4000 ਕਿਲੋਮੀਟਰ ਹੈ ਅਤੇ ਇਹ ਕੋਚੀ (ਕੇਰਲ) ਨਾਲ ਵੀ ਜੁੜਦਾ ਹੈ।
- ਪੂਰਬ-ਪੱਛਮ ਗਲਿਆਰਾ ਜੋ ਕਿ ਪੋਰਬੰਦਰ (ਗੁਜਰਾਤ) ਤੋਂ ਸਿਲਚਰ (ਆਸਾਮ) ਤੱਕ ਹੈ, ਦੀ ਲੰਬਾਈ 3300 ਕਿਲੋਮੀਟਰ ਹੈ।

ਸੁਨਹਿਰੀ ਚਤੁਰਭੁੱਜ (Golden Quadrilateral) ਗੋਲਡਨ ਕੁਆਡਰੀਲੇਟਰਲ ਜਾਂ ਸੁਨਹਿਰੀ ਚਤੁਰਭੁੱਜ, ਕੌਮੀ ਸ਼ਾਹਰਾਹ ਵਿਕਾਸ ਪ੍ਰੈਜੈਕਟ(NHDP) ਦੇ ਤਹਿਤ ਭਾਰਤ ਵਿੱਚ ਮੁਕੰਮਲ ਕੀਤੀ ਗਈ ਸਭ ਤੋਂ ਵੱਡੀ ਸੜਕ ਨਿਰਮਾਣ ਯੋਜਨਾ ਹੈ।

- ਇਸ ਯੋਜਨਾ ਦਾ ਪ੍ਰਬੰਧ ਵੀ ਕੌਮੀ ਸ਼ਾਹਰਾਹ ਅਥਾਰਟੀ (NHAI) ਦੇ ਅਧੀਨ ਹੀ ਹੈ। ਇਸ ਨੂੰ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਸੜਕ ਨਿਰਮਾਣ ਯੋਜਨਾ ਹੋਣ ਦਾ ਮਾਣ ਵੀ ਪ੍ਰਾਪਤ ਹੈ।

ਇਹ ਯੋਜਨਾ 2001 ਵਿੱਚ ਉਸ ਵੇਲੇ ਦੇ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਵੱਲੋਂ ਅਰੰਭੀ ਗਈ ਸੀ ਜੋ ਕਿ 2012 ਵਿੱਚ ਮੁਕੰਮਲ ਹੋਈ ਸੀ।



ਗੋਲਡਨ ਕੁਆਡਰੀਲੇਟਰਲ ਜਾਂ ਸੁਨਹਿਰੀ ਚਤੁਰਭੁਜ ਸੜਕ ਮਾਰਗ ਪ੍ਰੋਜੈਕਟ, ਭਾਰਤ ਦੇ ਚਾਰ ਮਹਾਂਨਗਰਾਂ ਦਿੱਲੀ, ਮੁੰਬਈ, ਚੇਨਈ ਤੇ ਕੋਲਕਾਤਾ ਨੂੰ ਆਪਸ ਵਿੱਚ ਮਿਸਾਲੀ ਸੜਕ ਮਾਰਗ ਨਾਲ ਜੋੜੇ ਹੋਣ ਦੀ ਯੋਜਨਾ ਹੈ ਜੋ ਕਿ ਰੇਖਾ-ਗਣਿਤਿਕ ਅਕ੍ਰਿਤੀ, ਚਤੁਰਭੁਜ ਦਾ ਆਕਾਰ ਲੈਣ ਕਾਰਨ 'ਸੁਨਹਿਰੀ ਚਤੁਰਭੁਜ' ਕਹਾਉਂਦੀ ਹੈ।

- ਇਸ ਯੋਜਨਾ ਅਧੀਨ ਸੜਕ ਮਾਰਗ ਨਾਲ ਜੁੜੇ ਕੁੱਝ ਹੋਰ ਵੱਡੇ ਸ਼ਹਿਰ ਹਨ:
- ਅਹਿਮਦਾਬਾਦ, ਬੇਂਗਲੂਰੂ, ਭੂਬਨੇਸ਼ਵਰ, ਜੈਪੁਰ, ਕਾਨਪੁਰ, ਪੁਣੇ,
 - ਸੂਰਤ, ਨੈਲੂਰ, ਵਿਜਯਾਵਾੜਾ ਤੇ ਗੰਠੂਰ।
- ਸੁਨਹਿਰੀ ਚਤੁਰਭੁਜ ਦੀ ਲੰਬਾਈ 5846 ਕਿਲੋਮੀਟਰ ਹੈ ਤੇ ਇਸ ਯੋਜਨਾ ਅਧੀਨ ਚਾਰ ਤੇ ਛੇ ਮਾਰਗੀ ਐਕਸਪ੍ਰੈਸ ਹਾਈਵੇਅ ਉਸਾਰੇ ਜਾਂ ਵਧਾ ਕੇ ਬਣਾਏ ਗਏ ਹਨ।

ਪ੍ਰਸ਼ਨ 8. ਭਾਰਤ ਦੀ ਅਜਾਦੀ ਤੇ ਵੰਡ ਮਗਰੋਂ ਨਵੇਂ ਪੱਧਰ ਤੇ ਰੇਲਵੇ ਦੀ ਯੋਜਨਾਬੰਦੀ ਅਤੇ ਨਵੀਂ ਨੀਤੀ ਦੇ ਕੁੱਝ ਮੁੱਖ ਉਦੇਸ਼:

- ਰੇਲਵੇ ਮਾਰਗਾਂ ਦੀ ਲੰਬਾਈ ਵਿੱਚ ਇਜ਼ਾਫਾ (ਵਾਧਾ) ਕਰਨਾ।
- ਗੇਜ ਬਦਲਨਾ ਭਾਵ ਸੌਂਡੀ/ਮੀਟਰ ਗੇਜ ਲੀਹਾਂ ਨੂੰ ਚੌੜੀ ਲੀਹ 'ਚ ਬਦਲਨਾ।
- ਰੇਲਵੇ ਮਾਰਗਾਂ ਦਾ ਬਿਜਲੀਕਰਨ ਕਰਨਾ।
- ਰੇਲ ਪ੍ਰਬੰਧਨ ਦੀ ਕਾਰਜ ਨਿਪੁੰਨਤਾ ਵਿੱਚ ਸੁਧਾਰ ਕਰਨਾ।
- ਪੁਰਾਣੇ ਭਾਫ਼ ਤੇ ਡੀਜ਼ਲ ਵਾਲੇ ਇੰਜਣਾ ਨੂੰ ਤਬਦੀਲ ਕਰ ਕੇ ਬਿਜਲੀ ਇੰਜਣ ਕੰਮ 'ਤੇ ਲਾਉਣੇ।
- ਸਿਗਨਲ ਸੰਚਾਰ ਤਕਨੀਕ ਵਿੱਚ ਸੁਧਾਰ ਕਰਨਾ।
- ਯਾਤਰੀਆਂ ਲਈ ਚੰਗੇ ਰੀਅਂ ਸੁਖ-ਸਹੂਲਤਾਂ ਤਿਆਰ ਕਰਨੀਆਂ।
- ਯਾਤਰੀ ਕਿਰਾਏ ਤੇ ਵਪਾਰਕ ਮਾਲ ਭਾੜਾ ਦਰਾਂ ਵਿੱਚ ਇਕਾਗਰਤਾ ਤੇ ਸੁਧਾਰ ਲਿਉਣਾ।
- ਉੱਚ ਰਫ਼ਤਾਰ ਦੀਆਂ ਗੱਡੀਆਂ ਚਲਾਉਣਾ।

- ਰਿਜ਼ਰਵੇਸ਼ਨ ਤੇ ਹੋਰ ਰੇਲਵੇ ਕਾਰਜਾਂ ਵਿੱਚ ਕੰਪਿਊਟਰ ਦੀ ਵਰਤੋਂ ਵਧਾਉਣਾ।
- ਦੂਰ-ਦੁਰਾਡੇ ਦੇ ਅਤੇ ਪੱਛੜੇ ਇਲਾਕਿਆਂ ਤੱਕ ਰੇਲ ਸਹੂਲਤਾਂ ਪੁਜਦਾ ਕਰਨਾ।
- **ਬਲ ਮਾਰਗੀ ਆਵਾਜਾਈ (Land Transport):**
- ਆਵਾਜਾਈ ਦੀਆਂ ਕਿਸਮਾਂ ਵਿੱਚ ਬਲ ਮਾਰਗੀ ਆਵਾਜਾਈ ਦਾ ਨਿਵੇਕਲਾ ਹੀ ਸਥਾਨ ਹੈ। ਸੰਸਾਰ ਭਰ ਵਿੱਚ ਕੁਝ ਅਤਿ ਦੂਰ-ਦਰਾਡੇ ਦੇ ਅਪਹੁੰਚ ਇਲਾਕਿਆਂ ਤੋਂ ਇਲਾਵਾ ਬਲ(ਸੜਕ) ਮਾਰਗਾਂ ਰਾਹੀਂ ਲਗਭਗ ਹਰ ਥਾਂ ਉੱਤੇ ਪਹੁੰਚ ਕਰਨੀ ਸੰਭਵ ਹੈ। ਦੇਸ਼ ਵਿੱਚ ਸਨਾਤਨਾਂ(ਉਦਯੋਗਾਂ), ਜ਼ਰਾਇਤ(ਖੇਤੀ) ਤੇ ਰੁਜ਼ਗਾਰ ਸੰਭਾਵਨਾਵਾਂ ਦੇ ਖੇਤਰਾਂ ਨੂੰ ਬਲ ਮਾਰਗੀ ਜਾਂ ਸੜਕੀ ਜਾਂ ਰੇਲ ਆਵਾਜਾਈ ਪ੍ਰਬੰਧ ਹੀ ਸਭ ਤੋਂ ਵੱਧ ਸਹਾਈ ਸਿੱਧ ਹੁੰਦਾ ਹੈ।



- ਬਲ ਮਾਰਗੀ ਆਵਾਜਾਈ ਮਾਰਗ ਦੀਆਂ ਕਿਸਮਾਂ:

1. ਸੜਕਾਂ 2. ਰੇਲਾਂ 3. ਪਾਈਪ ਲਾਈਨਾਂ

1. ਸੜਕਾਂ (Roads): ਸੜਕਾਂ ਕਿਸੇ ਵੀ ਦੇਸ਼ ਦੀ ਜਿੰਦ-ਜਾਨ ਦੇ ਸਮਾਨ ਹੁੰਦੀਆਂ ਹਨ। ਲੋਕਾਂ ਅਤੇ ਸਾਜ਼ੇ-ਸਮਾਨ ਦੀ ਢੋਆ-ਢੁਆਈ ਵਿੱਚ ਸੜਕਾਂ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਸੜਕ ਮਾਰਗਾਂ ਦਾ ਜਾਲ ਵਿਛਾਉਣ ਹਿੱਤ ਨਿਮਨ ਲਿਖਤ ਯੋਜਨਾਵਾਂ ਦੇਸ਼ ਵਿੱਚ ਚਲ ਰਹੀਆਂ ਹਨ।

(i) **ਨਾਗਪੁਰ ਯੋਜਨਾ (Nagpur Plan):** ਸੜਕ ਨਿਰਮਾਣ ਦੀ ਇਹ ਯੋਜਨਾ, ਭਾਰਤ ਵਿੱਚ ਸੜਕ ਵਿਛਾਉਣ ਖਾਤਰ ਸੰਨ 1943 ਵਿੱਚ ਉਲੀਕੀ ਗਈ ਸੀ। ਇਸ ਯੋਜਨਾਂ ਅਧੀਨ ਮੁੱਖ ਤੌਰ 'ਤੇ ਦੇਸ਼ ਦੀਆਂ ਪ੍ਰਮੁੱਖ ਸੜਕਾਂ ਅਤੇ ਆਮ ਤੌਰ 'ਤੇ ਹੋਰ ਸੜਕਾਂ ਦੀ ਵੀ ਲੰਬਾਈ ਵਧਾਈ ਗਈ।

(ii) **ਵੀਂ ਸਾਲਾ ਯੋਜਨਾ (Twenty Year Plan):**

ਇਹ ਯੋਜਨਾਂ ਸੰਨ 1961 ਵਿੱਚ ਅਰੰਭੀ ਗਈ ਸੀ। ਇਸ ਯੋਜਨਾਂ ਦਾ ਮਨੋਰਥ ਦੇਸ਼ ਵਿੱਚ ਸੜਕਾਂ ਦੀ ਕੁਲ ਲੰਬਾਈ 6 ਲੱਖ 56 ਹਜ਼ਾਰ ਕਿਲੋਮੀਟਰ ਤੋਂ ਵੱਧਾ 10 ਲੱਖ 60 ਹਜ਼ਾਰ ਕਿਲੋਮੀਟਰ ਤਕ ਕਰਨਾ ਅਤੇ ਸੜਕ ਘਣਤਾ ਵੀ ਪ੍ਰਤੀ 100 ਵਰਗ ਕਿਲੋਮੀਟਰ ਰਕਬੇ ਵਿੱਚ 32 ਕਿਲੋਮੀਟਰ ਕਰਨਾ ਸੀ। ਇਸ ਕਾਰਜ ਲਈ 20 ਸਾਲਾਂ ਦਾ ਸਮਾਂ ਸਿੱਖਿਆ ਸੀ।

(iii) **ਪੇਂਡੂ ਸੜਕ ਵਿਕਾਸ ਯੋਜਨਾ (The Rural Road Development Plan):** ਇਸ ਯੋਜਨਾਂ ਦਾ ਮਨੋਰਥ ਪੇਂਡੂ ਇਲਾਕਿਆਂ ਵਿੱਚ ਸੜਕਾਂ ਦਾ ਵਿਕਾਸ ਕਰਦੇ ਹੋਏ, ਘੱਟੋ-ਘੱਟ 1500 ਵਿਅਕਤੀਆਂ ਦੀ ਤੋਂ ਵੱਧ ਵਸੋਂ ਵਾਲੇ ਪਿੰਡਾਂ ਨੂੰ ਆਪਸ ਵਿੱਚ ਸੜਕੀ ਮਾਰਗ ਰਾਹੀਂ ਜੋੜਨਾ ਸੀ।

(iv) ਬੀ.ਓ.ਟੀ.(ਉਸਾਰੇ, ਵਰਤੋ ਤੇ ਹਵਾਲੇ ਕਰੋ) ਯੋਜਨਾ

(Build, Operate & Transfer):

ਇਸ ਯੋਜਨਾ ਦੇ ਤਹਿਤ ਪ੍ਰਾਈਵੇਟ ਬਿਲਡਰਾਂ ਤੇ ਠੇਕੇਦਾਰਾਂ ਨੂੰ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕਰਨ ਦੇ ਠੇਕੇ ਦਿੱਤੇ ਜਾਂਦੇ ਹਨ ਤੇ ਇਹ ਇਜਾਜ਼ਤ ਵੀ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਉਸਾਰੀ ਸੜਕ ਤੋਂ ਲੰਘਣ ਵਾਲੇ ਵਾਹਨਾਂ ਦੇ ਹਵਾਲੇ ਤੋਂ ਮਿੱਥੇ ਸਮੇਂ ਲਈ 'ਟੋਲ ਟੈਕਸ' ਉਗਰਾਹੁਣ ਤੇ ਫਿਰ ਸੜਕ ਸਰਕਾਰ ਦੇ ਹਵਾਲੇ ਕਰ ਦੇਣ।

(v) ਕੇਂਦਰੀ ਸੜਕ ਫੰਡ (Central Road Fund):

ਇਸ ਪੇਂਡੂ ਨਾਲ ਸੰਬੰਧਤ ਐਕਟ(ਕਾਨੂੰਨ) 2000 ਦੇ ਦਸੰਬਰ ਵਿੱਚ ਲਾਗੂ ਕੀਤਾ ਗਿਆ ਸੀ। ਇਸ ਕਾਨੂੰਨ ਅਨੁਸਾਰ ਪੈਟਰੋਲ ਤੇ ਡਿਜ਼ਲ ਉਤੇ ਵਧੀਕ ਟੈਕਸ ਤੇ ਕਸਟਮ ਡਿਊਟੀ ਲਾ ਕੇ ਇਕੱਠੇ ਕੀਤੇ ਸਰਮਾਏ ਨਾਲ ਸੜਕਾਂ ਦਾ ਵਿਕਾਸ ਕੀਤਾ ਜਾਂਦਾ ਹੈ।

ਅਧਿਆਇ-8

ਪ੍ਰਸ਼ਨ 1. ਪ੍ਰਦੂਸ਼ਣ

- **ਪ੍ਰਦੂਸ਼ਣ:** ਪ੍ਰਦੂਸ਼ਣ ਧਰਤੀ ਦੇ ਭੌਤਿਕ ਵਾਤਾਵਰਨ (ਜਲ, ਹਵਾ ਤੇ ਭੌਮਿਕ) ਵਿੱਚ ਕੁਝ ਜ਼ਹਿਰੀਲੇ ਪਦਾਰਥਾਂ ਅਤੇ ਰਸਾਇਣਾਂ ਦਾ ਇਕੱਤਰ ਹੋਣਾ, ਜੋ ਕਿ ਜਲ, ਹਵਾ ਤੇ ਮਿੱਟੀ/ਭੂਮੀ ਨੂੰ ਜੀਵਨ ਲਈ ਅਯੋਗ ਬਣਾ ਦਿੰਦਾ ਹੈ, ਇਸ ਨੂੰ ਹੀ ਪ੍ਰਦੂਸ਼ਣ ਕਹਿੰਦੇ ਹਨ।
- **ਭੌਮਿਕ ਪ੍ਰਦੂਸ਼ਣ -:** ਮਿੱਟੀ, ਜੈਵਿਕ ਤੇ ਅਜੈਵਿਕ ਪਦਾਰਥਾਂ ਦੀ ਧਰਤੀ ਦੇ ਦੁਆਲੇ ਇੱਕ ਪਤਲੀ ਪਰਤ ਹੁੰਦੀ ਹੈ। ਭੌਮਿਕ ਪ੍ਰਦੂਸ਼ਣ ਮਿੱਟੀ ਵਿੱਚ ਜ਼ਹਿਰੀਲੇ ਪਦਾਰਥਾਂ ਦਾ ਜਮਾਓ ਹੈ, ਜੋ ਕਿ ਮਿੱਟੀ ਦੀ ਭੌਤਿਕ, ਰਸਾਇਣਕ ਤੇ ਜੈਵ ਸੰਰਚਨਾ ਨੂੰ ਬੁਰੀ ਤਰ੍ਹਾਂ ਤਹਿਸ ਨਹਿਸ ਕਰ ਕੇ ਉਸ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਦਿੰਦਾ ਹੈ। ਅਤੇ ਇਸ ਵਿੱਚ ਸ਼ਾਮਿਲ ਕਈ ਜ਼ਹਿਰੀਲੇ ਮਿਸ਼ਰਣ, ਰਸਾਇਣ, ਲੂਣ ਆਦਿ ਪੌਦਿਆਂ ਅਤੇ ਜੀਵ-ਜੰਤੂਆਂ ਦੇ ਵੱਧਣ-ਛੁੱਲਣ ਤੇ ਘਾਤਕ ਅਸਰ ਪਾਉਂਦੇ ਹਨ।
- **ਭੌਮਿਕ ਪ੍ਰਦੂਸ਼ਣ ਦੇ ਕਾਰਨ:**
 - ਰਸਾਇਣਕ ਖਾਦਾਂ ਕੀਟਨਾਸ਼ਕ ਅਤੇ ਉਲੀ ਨਾਸ਼ਕ, ਜ਼ਹਿਰੀਲੀਆਂ ਦਵਾਈਆਂ ਦਾ ਛਿੜਕਾਅ।
 - ਜੰਗਲਾਂ ਦੀ ਪੜਾਪੜ ਕਟਾਈ।
 - ਸ਼ਹਿਰੀਕਰਨ ਦੇ ਵੱਧਣ ਨਾਲ ਵੱਧਦਾ ਪ੍ਰਦੂਸ਼ਣ।
- **ਭੌਮਿਕ ਪ੍ਰਦੂਸ਼ਣ ਦਾ ਅਸਰ:**
 - ਖੇਤੀਬਾੜੀ 'ਤੇ ਪ੍ਰਭਾਵ:
 - ਮਿੱਟੀ ਦੀ ਉਪਜਾਊ ਸ਼ਕਤੀ ਘੱਟਣਾ।
 - ਮਿੱਟੀ ਵਿੱਚ ਨਾਈਟਰੋਜਨ ਸਥਿਰਤਾ ਘੱਟਣਾ।
 - ਮਿੱਟੀ ਵਿੱਚ ਜ਼ਰੂਰੀ ਉਪਜਾਊ ਤੱਤ ਖੱਤਮ ਹੋ ਜਾਣਾ।
- **ਸਿਹਤ 'ਤੇ ਪ੍ਰਭਾਵ:**
 - ਮੁੱਖ ਦੀ ਪ੍ਰਜਨਣ ਸ਼ਕਤੀ ਦਾ ਘੱਟ ਜਾਣਾ, ਕੈਂਸਰ, ਜੀ ਮਿਤਲਾਊਂ ਵਰਗੇ ਘਾਤਕ ਅਸਰ ਇਹਨਾਂ ਰਸਾਇਣਾ ਕਾਰਨ ਹੰਦੇ ਹਨ।
 - ਪੰਜਾਬ ਦੀ 'ਕਪਾਹ ਪੱਟੀ', ਮਾਲਵਾ ਖੇਤਰ ਵਿੱਚ ਕੈਂਸਰ ਦੀ ਬਿਮਾਰੀ ਦਾ ਵੱਡਾ ਕਾਰਨ ਕੀਟਨਾਸ਼ਕ ਹਨ।
- **ਵਾਤਾਵਰਨ 'ਤੇ ਪ੍ਰਭਾਵ:**
 - ਬਨਸਪਤੀ ਘੱਟ ਜਾਂਦੀ ਹੈ।
 - ਪਾਰਿਸਥਿਤਕ ਤੰਤਰ ਵਿੱਚ ਵਿਗਾੜ ਪੈਦਾ ਹੋ ਜਾਂਦੇ ਹੈ।
- **ਸਹਿਰਾਂ 'ਤੇ ਪ੍ਰਭਾਵ:**
 - ਨਾਲੀਆਂ ਕੂਵੇਂ ਤੇ ਮਿੱਟੀ ਨਾਲ ਭਰਨ ਕਾਰਨ ਪਾਣੀ ਦੇ ਸੀਵਰੇਜ ਪ੍ਰਵਾਹ ਵਿੱਚ ਰੁਕਾਵਟ ਪੂਦਾ ਹੋ ਜਾਂਦੀ ਹੈ।
 - ਕੂੜੇ ਦੇ ਢੇਰਾਂ ਤੋਂ ਬਦਬੂਦਾਰ ਘਾਤਕ ਗੈਸਾਂ ਰਿਸਦੀਆਂ ਹਨ।
- **ਭੌਮਿਕ ਪ੍ਰਦੂਸ਼ਣ ਰੋਕਣ ਦੇ ਉਪਾਂ:**

- ਰਸਾਇਣਕ ਖਾਂਦਾ ਤੇ ਕੀਟਨਾਸ਼ਕਾਂ ਦੀ ਵਰਤੋਂ ਫੌਰੀ ਤੌਰ 'ਤੇ ਘਟਾਉਣੀ ਚਾਹਿਦੀ ਹੈ।
- 4 R (4 R- Refuse,Reduce,Reuse & Recycle) ਦੀ ਵਰਤੋਂ ਕਰਨੀ ਚਾਹਿਦੀ ਹੈ।

ਪ੍ਰਸ਼ਨ 2. ਜਲ ਪ੍ਰਦੁਸ਼ਣ

ਜਲ ਪ੍ਰਦੁਸ਼ਣ: ਜਲ ਪ੍ਰਦੁਸ਼ਣ ਤੋਂ ਭਾਵ ਜਲ ਦੇ ਕਿਸੇ ਵੀ ਤਰ੍ਹਾਂ ਦੇ ਡੋਡਿਕ ਜਾਂ ਰਸਾਇਣਕ ਬਦਲਾਅ ਤੋਂ ਹੈ, ਜਿਸ ਨਾਲ ਪਾਣੀ ਦੀ ਵਰਤੋਂ ਘਰੇਲੂ, ਖੇਤੀਬਾੜੀ, ਉਦਯੋਗਾਂ ਜਾਂ ਮਨੋਰੰਜਨ ਲਈ ਬੁਰੀ ਤਰ੍ਹਾਂ ਨਾਲ ਨਾਂਹ-ਪੱਖੀ ਅਸਰ ਪਾਉਂਦੀ ਹੋਵੇ।



ਜਲ ਪ੍ਰਦੁਸ਼ਣ ਦੇ ਕਾਰਨ ਤੇ ਸਰੋਤ:

ਬਿੰਦੂ ਸਰੋਤ:

ਇਹ ਵਿਲੱਖਣ ਸਥਾਨਾਂ ਤੋਂ ਨਿਕਲਣ ਵਾਲੇ ਪ੍ਰਦੁਸ਼ਿਤ ਪਦਾਰਥ ਹੁੰਦੇ ਹਨ, ਜੋ ਆਮ ਤੌਰ 'ਤੇ ਜ਼ਿਆਦਾ ਸੀਵਰੇਜ ਜਾਂ ਕਾਰਖਾਨਿਆਂ ਵਿੱਚੋਂ ਪਾਈਪਾਂ ਦੀ ਰਾਹੀਂ ਨਦੀਆਂ, ਝੀਲਾਂ ਤੇ ਹੋਰ ਸਾਫ਼ ਪਾਣੀ ਦੇ ਸੋਮਿਆਂ ਵਿੱਚ ਮਿਲ ਕੇ ਪਾਣੀ ਨੂੰ ਪ੍ਰਦੁਸ਼ਤ ਕਰ ਦਿੰਦੇ ਹਨ।

ਗੇਰ ਬਿੰਦੂ ਸਰੋਤ:

ਜਲ ਪ੍ਰਦੁਸ਼ਣ ਦੇ ਇਹ ਉਹ ਸ੍ਰੋਤ ਹੁੰਦੇ ਹਨ, ਜੋ ਬਿਖਰੇ ਹੋਏ ਸੋਮਿਆਂ ਤੋਂ ਆਉਂਦੇ ਹਨ, ਜਿਵੇਂ ਖੇਤੀ ਕਰਨ ਵਾਲੇ ਖੇਤਰਾਂ, ਜੰਗਲਾਂ, ਸ਼ਹਿਰਾਂ, ਪਿੰਡਾਂ ਤੇ ਸੜਕਾਂ ਤੋਂ ਵਹਿ ਕੇ ਸਾਫ਼ ਪਾਣੀ ਵਿੱਚ ਮਿਲਣ ਵਾਲੇ ਪ੍ਰਦੁਸ਼ਤ ਪਦਾਰਥ ਹਨ।

ਜਲ ਪ੍ਰਦੁਸ਼ਣ ਦੇ ਪ੍ਰਕਾਰ:

ਪੈਸ਼ਟਿਕ ਸੁਪੋਸ਼ਣ/ਯੂਟਰੋਫਿਕੇਸ਼ਨ: ਬਹੁਤ ਜ਼ਿਆਦਾ ਮਾਤਰਾ ਵਿੱਚ ਰਸਾਇਣਕ ਖਾਦਾਂ ਦੇ ਰੂਪ ਵਿੱਚ ਵਰਤੇ ਜਾਣ ਵਾਲੇ ਨਾਈਟਰੇਟ, ਫਾਸ਼ਨੈਟ, ਜਲ ਦੇ ਸੋਮਿਆਂ ਜਿਵੇਂ ਨਦੀਆਂ, ਝੀਲਾਂ, ਛਪੜਾਂ ਵਿੱਚ ਮਿਲ ਕੇ ਇਹਨਾਂ ਦੀ ਸਤ੍ਤਾ 'ਤੇ ਬਹੁਤ ਜ਼ਿਆਦਾ ਜਲ ਪੈਦਿਆਂ ਖਾਸ ਕਰ ਕੇ ਐਲਗੀ ਦੇ ਵੱਧਣ ਦਾ ਕਾਰਨ ਬਣਦੇ ਹਨ। ਜਿਸ ਕਾਰਨ ਐਲਗੀ ਨੂੰ ਖਾਣ ਵਾਲੇ ਬੈਕਟੀਰੀਆ ਦੀ ਮਾਤਰਾ ਵੱਧ ਜਾਂਦੀ ਹੈ ਤੇ ਪਾਣੀ ਵਿੱਚ ਪੁਲੀ ਆਕਸੀਜਨ ਘੱਟ ਜਾਣ ਕਾਰਨ ਮੱਛੀਆਂ ਤੇ ਹੋਰ ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂ ਮਰ ਜਾਂਦੇ ਹਨ। ਇਸ ਪ੍ਰਕਿਰਿਆ ਨੂੰ ਪੈਸ਼ਟਿਕ ਸੁਪੋਸ਼ਣ/ਯੂਟਰੋਫਿਕੇਸ਼ਨ ਕਿਹਾ ਜਾਂਦਾ ਹੈ।

ਛੂਤ ਦੇ ਰੋਗ ਲਾਉਣ ਵਾਲੇ ਕੀਟਾਣੂ:

ਸੀਵਰੇਜ, ਚਮੜਾ ਉਦਯੋਗਾਂ ਵਿੱਚੋਂ ਨਿਕਲਣ ਵਾਲਾ ਪਾਣੀ, ਪਲਾਸਟਿਕ ਤੇ ਬਿਜਲੀ ਦਾ ਸਮਾਨ ਬਣਾਉਣ ਵਾਲੇ ਕਾਰਖਾਨਿਆਂ ਵਿੱਚੋਂ ਨਿਕਲਣ ਵਾਲੇ ਜ਼ਿਹਿਰੀਲੇ ਪਦਾਰਥ ਪੈਲੀਕਲੋਰੀਨੈਟਡ, ਬਾਈ-ਫਿਨਾਈਲ, ਡੀ.ਡੀ.ਟੀ. ਆਦਿ ਭਿਆਨਕ ਰੋਂਗਾਂ ਜਿਵੇਂ ਕੈਂਸਰ ਆਦਿ ਦਾ ਕਾਰਨ ਬਣਦੇ ਹਨ।

ਅਜੀਵੀ ਮਿਸ਼ਨ:

ਕਈ ਤਰ੍ਹਾਂ ਦੇ ਤੇਜ਼ਾਬ, ਜ਼ਿਹਿਰੀਲੇ ਨਮਕ, ਧਾਤਾਂ ਆਦਿ ਵੀ ਪਾਣੀ ਨੂੰ ਪ੍ਰਦੁਸ਼ਤ ਕਰਦੇ ਹਨ ਅਤੇ ਪੀਣ ਦੇ ਅਯੋਗ ਬਣਾ ਦਿੰਦੇ ਹਨ।

ਜਲ ਪ੍ਰਦੁਸ਼ਣ ਰੋਕਣ ਦੇ ਉਪਾਅ:

ਰਾਈਪੇਰੀਅਨ ਬਫਰ:

‘ਰਾਈਪੇਰੀਅਨ ਬਫਰ’ ਨਦੀ ਦੇ ਨਾਲ-ਨਾਲ ਉਗੇ ਦਰਖੱਤਾਂ, ਬੁਟਿਆਂ ਦੀ ਕਤਾਰ ਹੁੰਦੀ ਹੈ, ਜੋ ਕਿ ਆਸ ਪਾਸ ਦੇ ਖੇਤਰ ਤੋਂ ਨਹਿਰ/ਨਦੀ ਦੇ ਪਾਣੀ ਦੀ ਰੱਖਿਆ ਕਰਦੀ ਹੈ ਅਤੇ ਜੈਵ ਵਿਭਿੰਨਤਾ ਵਿੱਚ ਵਾਦਾ ਕਰਦੀ ਹੈ, ਆਮ ਲੋਕਾਂ ਤੇ ਸਰਕਾਰਾਂ ਨੂੰ ਇਸ ਰਾਈਪੇਰੀਅਨ ਬਫਰ ਵਿੱਚ ਵਾਧਾ ਕਰਨਾ ਚਾਹਿਦਾ ਹੈ, ਤੇ ਇਸ ਵਿੱਚ ਦਰਖੱਤ ਕੱਟਣ ‘ਤੇ ਰੋਕ ਲਗਾਉਣੀ ਚਾਹੀਦੀ ਹੈ।

ਤਾਥ ਬਿਜਲੀ ਘਰਾਂ ਨੂੰ ਗਰਮ ਪਾਣੀ ਨੂੰ ਨਹਿਰਾਂ ਵਿੱਚ ਸੁੱਟਣ ਤੋਂ ਪਹਿਲਾਂ ਪਾਣੀ ਨੂੰ ਠੰਡਾ ਕਰਨਾ ਚਾਹਿਦਾ ਹੈ।

ਘਰਾਂ ਦਾ ਸੀਵਰੇਜ ਪੀਣ ਵਾਲੇ ਪਾਣੀ ਦੇ ਸਰੋਤਾਂ ਵਿੱਚ ਸੁੱਟਣ ‘ਤੇ ਮੁਕੰਮਲ ਰੋਕ ਲਗਾਉਣੀ ਚਾਹੀਦੀ ਹੈ।

ਅੰਨੇਵਾਰ ਕੀਟਨਾਸ਼ਕ ਤੇ ਖਾਦਾਂ ਦੀ ਵਰਤੋਂ ਘਟਾਉਣੀ ਚਾਹੀਦੀ ਹੈ।

ਕੁਦਰਤੀ ਖੇਤੀ ਨੂੰ ਉਤਸਾਹਿਤ ਕਰਨਾ ਚਾਹਿਦਾ ਹੈ ਤੇ ਪਸੂਆਂ ਦੀ ਗੋਬਰ ਨੂੰ ਖਾਦਾਂ ਦੇ ਰੂਪ ਵਿੱਚ ਵਰਤਣਾ ਚਾਹਿਦਾ ਹੈ।

ਪ੍ਰਸ਼ਨ 3. ਹਵਾ ਪ੍ਰਦੂਸ਼ਣ:

- ਹਵਾ ਵਿੱਚ ਜਹਿਰੀਲੇ ਤੇ ਅਣਚਾਰੇ ਪਦਾਰਥ ਘੁੱਲ ਕੇ ਜਦੋਂ ਹਵਾ ਨੂੰ ਦੂਸ਼ਿਤ ਕਰ ਦੇਣ ਤਾਂ ਹਵਾ ਮਨੁੱਖੀ ਸਿਹਤ ਤੇ ਵਾਤਾਵਰਣ ਤੇ ਬੁਝਤ ਮਾੜਾ ਪ੍ਰਭਾਵ ਪਾਉਂਦੀ ਹੈ। ਇਸ ਨੂੰ ਹਵਾ ਦਾ ਪ੍ਰਦੂਸ਼ਣ ਕਹਿੰਦੇ ਹਨ।
- **ਹਵਾ ਪ੍ਰਦੂਸ਼ਣ ਦੇ ਪ੍ਰਮੁੱਖ ਸਰੋਤ:**
- **ਕੁਦਰਤੀ ਸਰੋਤ:**
- ਜਵਾਲਾਮੁੱਖੀ ਵਿਸਫੋਟ ਕਾਰਨ ਨਿਕਲੀਆਂ ਗੈਸਾਂ ਹਵਾ ਨਾਲ ਉਡੱਦੀ ਰੇਤ, ਧੂੜ, ਜੰਗਲਾਂ ਨੂੰ ਲੱਗੀ ਅੱਗ ਆਦਿ।
- **ਮਨੁੱਖਾਂ ਦੁਆਰਾ ਪੈਦਾ ਕੀਤੇ ਸਰੋਤ:**
- ਉਦਯੋਗਾਂ ਵਿੱਚੋਂ ਨਿਕਲਦਾ ਧੂਆਰਾ ਕੂੜੇ ਦੇ ਢੇਰਾਂ ਅਤੇ ਖਾਣਾ ਬਣਾਉਣ ਜਾਂ ਹੋਰ ਵਜ੍ਹਾ ਨਾਲ ਲਗਾਈ ਅੱਗ, ਵਾਹਨਾਂ ਵਿੱਚੋਂ ਨਿਕਲਦਾ ਧੂਆਰਾ, ਮਨੁੱਖ ਦੁਆਰਾ ਕੀਤੇ ਜਾ ਰਹੇ ਮੁੱਖ ਹਵਾ ਪ੍ਰਦੂਸ਼ਣ ਹਨ।
- **ਕੁਝ ਹੋਰ ਸਰੋਤ:**
- ਕਾਰਬਨ ਦੇ ਆਕਸਾਈਡ।
- ਨਾਈਟਰੋਜਨ ਦੇ ਆਕਸਾਈਡ।
- ਸਲਫਰ ਦੇ ਆਕਸਾਈਡ।
- ਹਵਾ ਵਿੱਚ ਧੂੜ ਦੇ ਕਣ।
- ਵਾਸ਼ਪ ਹੋਣ ਵਾਲੇ ਕਾਰਬਨ ਦੇ ਯੋਗਿਕ।
- ਧੂਆਰਾਂ, ਓਜ਼ੋਨ, ਸਲਫਰਿਕ ਐਸਿਡ ਆਦਿ।
- **ਹਵਾ ਪ੍ਰਦੂਸ਼ਣ ਦੀ ਰੋਕਸਾਮ:**
- ਤਾਥ ਜਾਂ ਉਤਪੇਕ ਬਲਣ ਨਾਲ ਪ੍ਰਦੂਸ਼ਿਤ ਕਣਾਂ ਨੂੰ ਰੋਕਣਾ।
- ਸਭ ਤੋਂ ਜ਼ਰੂਰੀ ਕੰਮ ਜ਼ਿਆਦਾ ਤੋਂ ਜ਼ਿਆਦਾ ਸਥਾਨਕ ਰੁੱਖ ਲਗਾਉਣਾ ਤੇ ਰੁੱਖਾਂ ਨੂੰ ਕੱਟਣ ‘ਤੇ ਰੋਕ ਲਗਾਉਣੀ।

ਪ੍ਰਸ਼ਨ 4. ਸਿੰਧ ਨਦੀ ਜਲ ਸੰਧੀ (1960)

ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਦੇ ਰਾਸ਼ਟਰਪਤੀ ਦੁਆਰਾ ਵਿਸ਼ਵ ਬੈਂਕ ਦੀ ਰੇਖ ਵਿੱਚ 9 ਵਾਰ ਚੱਲੀ ਗੱਲਬਾਤ ਉਪਰੰਤ 19 ਸਿਤੰਬਰ 1960 ਈ: ਵਿੱਚ ਦੁਨੀਆਂ ਦੀ ਸਭ ਤੋਂ ਵੱਡੀ ਜਲ ਸੰਧੀ ਹੋਈ।

ਮੁੱਖ ਨਿਯਮ:-

1. ਸੰਧੀ ਲਾਗੂ ਕਰਨ ਲਈ ਇੱਕ ਸਥਾਈ ਕਮਿਸ਼ਨ ਬਣਾਇਆ ਗਿਆ।
2. ਕਮਿਸ਼ਨ ਵਿੱਚ ਦੋਵਾਂ ਦੇਸ਼ਾਂ ਦੇ ਇੱਕ ਇੱਕ ਮੈਂਬਰ ਨਿਯੁਕਤ।
3. ਵਿਵਾਦਿਤ ਮੁੱਦੇ ਨੂੰ 7 ਮੈਂਬਰੀ ਕਮਿਸ਼ਨ ਦੁਆਰਾ ਹੱਲ ਕਰਨਾ।

ਸੰਧੀ ਦਾ ਕਾਰਨ :-

ਹਿਮਾਲਿਆ ਪਰਬਤ ਤੋਂ ਨਿਕਲਦੇ ਦਰਿਆਵਾਂ ਜਿਵੇਂ ਰਾਵੀ, ਬਿਆਸ, ਸਤਲੁਜ, ਸਿੰਘ, ਜੇਹਲਮ, ਚਨਾਬ ਅਤੇ ਇਹਨਾਂ ਦੀ ਸਮਾਪਤੀ ਕਰਾਚੀ ਦੇ ਨਜ਼ਦੀਕ ਅਰਬ ਸਾਗਰ ਤੱਕ ਹੋਣ ਕਾਰਨ ਦੋਨਾਂ ਦੇਸ਼ਾਂ ਵਿਚਕਾਰ ਪਾਣੀ ਵਹਿਣ ਕਾਰਨ ਵਰਲਡ (ਸੰਸਾਰ) ਬੈਂਕ ਦੁਆਰਾ ਪਾਣੀ ਦੀ ਵੰਡ ਨੂੰ ਲੈ ਕੇ ਸਮਝੌਤਾ ਕਰਵਾਉਣਾ ।

ਮੁੱਖ ਮੰਗ:-

ਲੜੀ ਨੰਬਰ	ਪਾਕਿਸਤਾਨ ਮੰਗ	ਭਾਰਤ ਮੰਗ	ਵਰਲਡ (ਸੰਸਾਰ) ਮੰਗ
1	ਪਣ ਬਿਜਲੀ ਘਰਾਂ ਦੇ ਡਿਜ਼ਾਈਨਾਂ ਦਾ ਮਾਮਲਾ ਸਾਲਸ ਕੋਰਟ ਨੂੰ ਸੌਂਪਣ ਲਈ ਕਹਿਣਾ	ਨਿਰਪੱਖ ਮਾਹਿਰ ਨੂੰ ਸੌਂਪਣ ਲਈ ਕਹਿਣਾ	ਦੋ ਪੱਖੀ ਗੱਲਬਾਤ ਰਾਹੀਂ ਸਮਝਾਊਣ ਲਈ ਕਹਿਣਾ

ਪਾਕਿਸਤਾਨ ਦੀ ਅਸਹਿਮਤੀ :-

1. ਭਾਰਤ ਦੁਆਰਾ ਪਾਕਿ ਅਧਿਕਾਰਿਤ ਖੇਤਰ ਵਿੱਚ ਜੇਹਲਮ ਅਤੇ ਚਨਾਬ ਦਰਿਆਵਾਂ ਤੇ ਕਿਸ਼ਨਗੰਗਾ ਅਤੇ ਰੋਟਲ ਪਣ ਬਿਜਲੀ ਘਰਾਂ ਤੇ ਪਾਕਿਸਤਾਨ ਦੀ ਅਸਹਿਮਤੀ ।
2. ਸਿੰਘ ਨਦੀ ਜਲ ਸੰਧੀ ਉਨਸਾਰ ਇਹਨਾਂ ਜਲ ਮਾਰਗਾਂ ਤੇ ਪਾਕਿਸਤਾਨ ਹੀ ਬੰਧ ਉਸਾਰ ਸਕਦਾ ਹੈ।
3. ਪਾਕਿਸਤਾਨ ਨੂੰ ਵੂਲਰ ਝੀਲ ਅਰਥਾਤ ਤੂਲਬੂਲ ਯੋਜਨਾ (ਜੰਮੂ ਕਸ਼ਮੀਰ) ਤੇ ਇਤਰਾਜ ਹੋਣਾ ।

ਜਲ ਸੰਧੀ ਦੀਆਂ ਵਿਵਸਥਾਵਾਂ :-

1. ਤਿੰਨ ਪੂਰਬੀ ਦਰਿਆਵਾਂ ਅਰਥਾਤ ਰਾਵੀ, ਬਿਆਸ ਅਤੇ ਸਤਲੁਜ ਦੇ ਜਲ ਉਪਰ ਭਾਰਤ ਦਾ ਅਧਿਕਾਰ ਹੋਣਾ ।
2. ਪੱਛਮੀ ਦਰਿਆਵਾਂ ਸਿੰਘ, ਜੇਹਲਮ ਅਥੇ ਚਨਾਬ ਦੇ ਜਲ ਉਪਰ ਪਾਕਿਸਤਾਨ ਦਾ ਅਧਿਕਾਰ ਹੋਣਾ ।
3. ਸੰਧੀ ਉਪਰੰਤ 10 ਸਾਲਾਂ ਲਈ ਤਿੰਨੋਂ ਹੀ ਪੂਰਬੀ ਦਰਿਆਵਾਂ (ਰਾਵੀ, ਬਿਆਸ ਅਤੇ ਸਤਲੁਜ) ਦਾ ਜਲ ਪਾਕਿਸਤਾਨ ਨੂੰ ਪ੍ਰਦਾਨ ਕਰਨਾ ।
4. ਸਿੰਘ ਨਦੀ ਜਲ ਮਾਰਗ ਭਾਰਤ ਵਿੱਚ ਲੰਘਦਾ ਹੋਣ ਕਾਰਨ ਪੱਛਮੀ ਦਰਿਆਵਾਂ ਦੇ 20 % ਜਲ ਦਾ ਉਪਯੋਗ ਕਰ ਸਕੇਗਾ ।

ਅਲੋਚਨਾ (ਸੰਧੀ ਵਿੱਚ)

1. ਗਲੋਬਲ ਵਾਰਮਿੰਗ (ਬਰਫ ਪਿਘਲਣ) ਦਾ ਪ੍ਰਭਾਵ ਭਵਿੱਖ ਵਿੱਚ ਸਿੰਘ ਨਦੀ ਜਲ ਤੰਤਰ ਤੇ ਪੈਣਾ ।
2. ਭਵਿੱਖ ਵਿੱਚ ਹੋਣ ਵਾਲੇ ਮਲਬੇ ਦੇ ਨਿਖੇਪ ਨੂੰ ਧਿਆਨ ਵਿੱਚ ਨਹੀਂ ਰੱਖਣਾ ।
3. ਜੰਗਲਾਂ ਦੇ ਵਿਨਾਸ਼, ਖੇਤੀ ਬਾੜੀ ਅਤੇ ਉਦਯੋਗਿਕ ਰਹਿੰਦ ਖੂੰਹਦ ਆਦਿ ਦਾ ਧਿਆਨ ਨਾ ਰੱਖਣਾ ।
4. ਦਰਿਆਵਾਂ ਦੇ ਜਲ ਗ੍ਰਾਹਿ (ਕੈਚਮੈਂਟ ਖੇਤਰ) ਅਤੇ ਸੀਮਾ ਵਰਤੀ ਖੇਤਰਾਂ ਦੇ ਜਲਵਿਭਾਜਨ ਦਾ ਧਿਆਨ ਨਾ ਰੱਖਣਾ ।
5. ਦੋਵਾਂ ਦੇਸ਼ਾਂ ਦੁਆਰਾ ਜਲ ਦੇ ਉਪਯੋਗ ਦੀ ਵੰਡ ਨਾ ਕਰਨਾ ।

